

01.06.2022

The Listing Department,

National Stock Exchange of India Limited
"Exchange Plaza", C-1, Block-G,

Bandra - Kurla Complex,

Bandra (E),

Mumbai - 400051

The Listing Department, **BSE Limited**25th Floor,

P.J. Towers,

Dalal Street Fort,

Mumbai- 400001

SCRIP CODE: VARDMNPOLY

SCRIP CODE: 514175

SUBJECT: NEWSPAPER PUBLICATION

Dear Sir/ Madam,

Pursuant to Regulation 30 and other applicable provisions of SEBI (Listing Obligations and Disclosure Requirements) Regulations, 2015, please find enclosed herewith the newspaper publications of the Audited Financial Results for the quarter and year ended 31.03.2022 in Financial Express (English) and Desh Sewak (Punjabi) dated 01.06.2022.

This is for your information and record please.

Thanking you,

Yours truly,

For Vardhman Polytex Limited

Ajay K. Ratra Company Secretary

Encl: As above

ਬਿਜਲੀ ਬੱਚਤ ਸਬੰਧੀ ਪੇਪਰ ਰੀਡਿੰਗ ਮੁਕਾਬਲਾ ਕਰਵਾਇਆ ਗਿਆ

ਪੰਜਾਬ ਅੰਦਰ ਅਮਨ-ਕਾਨੂੰਨ ਦੀ ਮਾੜੀ ਸਥਿਤੀ ਲਈ 'ਆਪ' ਸਰਕਾਰ ਜ਼ਿੰਮੇਵਾਰ: ਇਆਲੀ

ਸਤਿਨਾਮ ਬੜੈਚ

ਵਿਦੇਸ਼ ਅੰਦਰ ਪ੍ਰਸਿੱਧੀ ਹਾਸਲ ਕਰਨ ਵਾਲੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਹੋਏ ਦਰਦਨਾਕ ਕਤਲ ਤੋਂ ਬਾਅਦ ਆਮ ਲੌਕਾਂ ਦੇ ਮਨਾਂ ਅੰਦਰ ਬਣੇ ਖੌਵ ਅਤੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਉੱਪਰ ਚਿੰਤਾ ਪ੍ਰਗਟ ਕਰਦਿਆਂ ਹਲਕਾ ਦਾਖਾ ਦੇ ਵਿਧਾਇਕ ਅਤੇ 📙

ਵਿਧਾਨ ਸਭਾ ਅੰਦਰ ਅਕਾਲੀ ਵਿਧਾਇਕ ਦਲ ਦੇ ਨੇਤਾ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਰੋਜ਼ਾਨਾ ਪੰਜਾਸ ਅੰਦਰ ਗੈਂਗਵਾਰ ਅਤੇ ਕਤਲੋਗਾਰਤ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਨੂੰ ਰੋਕਣ ਲਈ

ਸਮਾਜ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਇਹ ਪ੍ਰਗਟਾਵਾ ਫਤਹਿਗੜ੍ਹ ਸਾਹਿਬ ਦੇ ਮੈਂਬਰ ਲੋਕ ਸਭਾ ਡਾ: ਅਮਰ ਸਿੰਘ ਨੇ ਬੱਚਤ ਭਵਨ ਵਿਖੇ ਹੋਈ ਜਾਂ ਨ੍ਹਾਂ ਵਿਕਾਸ ਅਤੇ ਮੈਨੀਟਰਿੰਗ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ

ਦੇ ਨਾਲ ਡਿਪਟੀ ਕਮਿਸਨਰ ਸ੍ਰੀਮਤੀ ਪਰਨੀਤ ਸੇਰਗਿੱਲ ਵੀ ਮੌਜੂਦ ਸਨ।

ਸੰਗੀਤ ਪੇਮੀਆਂ ਦੇ ਦਿਲਾਂ ਤੇ ਰਾਜ ਗਤਨਾਰ ਕਰਦ ਮੁੱਝਾਂਪੁਰ ਦਾਖ਼ਾ, 31 ਮਈ: ਮਾਨਸਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਪੂਸੇ ਦੇ ਕਰਨ ਵਾਲੇ ਸਿੱਧੂ ਮੁਸੇਵਾਣਾ ਦੇ ਕਰਲ ਲਈ ਆਪ ਸਰਕਾਰ ਪੂਰੀ ਕਿਸ਼ਾਨੀ ਪਰਿਵਾਰ ਤੋਂ ਉੱਠ ਕੇ ਦੇਸ਼ ਵਿਦੇਸ਼ ਅੰਦਰ ਪ੍ਰਸਿੱਧੀ ਵੀ ਪੱਖ ਤੋਂ ਇਸ

ਘਟਨਾ ਲਈ ਬਰੀ ਨਹੀਂ ਕੀਤਾ ਜਾ ਸਕਦਾ। ਵਿਧਾਇਕ ਇਆਲੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸੁਰੱਖਿਆ ਦੇ ਮੁੱਦੇ ਤੇ ਸਿਆਸੀ ਕੱਸਣ ਵਾਲੇ ਆਪ ਆਗੂ ਅੱਜ ਆਪਣੀ ਕਹਿਣੀ

ਆਪਣ। ਕਾਰਦਾ ਤੇ ਕਰਨੀ ਤੋਂ ਬੇਹੱਦ ਦੂਰ ਹੋ ਗਏ ਹਨ ਅਤੇ ਮੌਜੂਦਾ ਸਮੇਂ ਸਰਕਾਰ ਬਣਨ ਤੋਂ ਬਾਅਦ ਵੱਡੀ ਸੁਰੱਖਿਆ ਕਰਨ ਤੇ ਬਾਅਦ ਵੱਡ। ਸੁਗਰਆ ਛੱਤਰੀ ਲੈ ਕੇ ਚੱਲਦੇ ਹਨ, ਜਦਕਿ ਧਮਕੀਆਂ ਦਾ ਸਾਹਮਣਾ ਕਰਨ ਵਾਲੇ ਸਿਆਸੀ ਜਾਂ ਸੈਲੀਬਰਿਟੀ ਲੋਕਾਂ ਤੋਂ ਮਹਿਜ਼ ਸਿਆਸੀ ਲਾਭ ਲਈ ਬਗੈਰ ਸੋਚੇ ਸਮਝੇ ਸੁਰੱਖਿਆ ਆ ਰਹਾ ਹਨ ਜਿਸ ਨੂੰ ਰਕਣ ਲਈ ਲਈ ਬਗਰ ਸਾਫ਼ ਸਮਝ ਸੁਰਖਿਆ ਸੂਬੇ ਅੰਦਰ ਅਮਨ ਕਾਨੂੰਨ ਦੀ ਵਾਪਸ ਲਈ ਜਾ ਰਹੀ ਹੈ। ਉਨ੍ਹਾਂ ਬਹਾਲੀ ਲਈ ਆਪ ਸਰਕਾਰ ਪੂਰੀ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਆਪਣੀ ਸਰਕਾਰ ਦੇ ਕਾਰਜਕਾਲ ਕਿਹਾ ਕਿ ਬੋਹੱਦ ਛੋਟੀ ਉਮਰ ਵਿੱਚ ਦੇ ਸਮੇਂ ਦੌਰਾਨ ਸੂਬੇ ਅੰਦਰ ਅਮਨ ਹੀ ਸਮੁੱਚੇ ਸੰਸਾਰ ਵਿਚ ਵੱਸਦੇ ਕਾਨੂੰਨ ਦੀ ਸਥਿਤੀ ਨੂੰ ਬਹਾਲ

ਫ਼ਤਹਿਗੜ੍ਹ ਸਾਹਿਬ ਦੇ ਲੋਕ ਸਭਾ ਮੈਂਬਰ ਡਾ: ਅਮਰ ਸਿੰਘ ਤੇ ਡਿਪਟੀ

ਅੱਗੇ ਕਿਹਾ ਕਿ ਤੰਬਾਕੂ ਦੇ ਮਨੁੱਖੀ ਸ਼ਰੀਰ ਤੇ ਬਹੁਤ ਮਾੜੇ ਪ੍ਰਭਾਵ ਪੈਂਦੇ

ਹਨ ਅਤੇ ਇਹਨਾਂ ਤੋਂ ਬਚਾਅ ਲਈ

ਤੰਬਾਕੂ ਦਾ ਤਿਆਗ ਕਰਨਾ ਚਾਹੀਦਾ ਹੈ ਉਹਨਾਂ ਦੱਸਿਆ ਕਿ ਤੰਬਾਕੂ ਦੇ ਸੇਵਨ ਦੇ ਨਾਲ ਕੈਂਸਰ ਵਰਗੀ ਖਤਰਨਾਕ ਬਿਮਾਰੀ ਵੀ ਹੋ

ਸਕਦੀ ਹੈ ਉਹਨਾਂ ਕਿਹਾ ਕਿ ਤੰਬਾਕੂ ਦਾ ਤਿਆਗ ਕਰਕੇ ਇਸਦੇ ਮਾੜੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ ਇਸ ਮੌਕੇ ਡੀ.ਐਮ.ਸੀ ਡਾ.

ਗੀਤਾ,ਐਪੀਡੀਮਾਲੋਂ ਜਿਸਟ ਡਾ ਮੁਨੀਰ ਮੁਹੰਮਦ, ਮਾਸ ਮੀਡੀਅ

ਅਫ਼ਸਰ ਦਲਜੀਤ ਸਿੰਘ, ਸੁਪਰਡੈੱਟ

ਬੂਟਾ ਖਾਂ, ਰਵਿੰਦਰ ਸਿੰਘ, ਮੁਹੰਮਦ ਰਾਸਿਦ ਆਦਿ ਵੀ ਹਾਜ਼ਰ ਸਨ।

ਲਾਹੇਵੰਦ ਫੈਸਲੇ ਲਏ ਗਏ ਹਨ। ਉਹਨਾਂ ਕਿਹਾ ਕਿ ਮੁਫਤ ਬਿਜਲੀ

ਕਾਰਨ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਅਤੇ ਕਿਸਾਨਾਂ ਦੀ ਭਲਾਈ ਲਈ ਮੂੰਗੀ ਅਤੇ ਬਾਸਮਤੀ ਦੀ ਫਸਲ ਲਈ ਅੰਮ.ਐੱਸ.ਪੀ. ਐਲਾਨੀ ਗਈ

ਹੈ। ਉਹਨਾਂ ਕਿਹਾ ਕਿ ਸਰਕਾਰ ਤੇ ਪੰਚਾਇਤਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਪੰਜਾਬ ਸਰਕਾਰ ਵਲੋਂ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ

ਹਟਵਾਏ ਜਾ ਰਹੇ ਹਨ।ਸਵਰਨ ਸਿੰਘ

ਸੈਂਪਲਾ ਨੇ ਕਿਹਾ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕਾਫੀ ਗੰਭੀਰ ਹੈ। ਇਸ ਮੌਕੇ ਹੋਰਨਾਂ

ਤੋਂ ਇਲਾਵਾ ਮਹੇਸ਼ ਸਿੰਘ ਗਿਆਨ

ਵਾਸੀ ਹਾਜ਼ਰ ਸਨ।

ਮਲੇਰਕੋਟਲਾ 'ਚ ਤੰਬਾਕੂ ਵਿਰੋਧੀ ਦਿਵਸ ਮੌਕੇ

ਵੱਖ-ਵੱਖ ਥਾਵਾਂ 'ਤੇ ਹੋਏ ਜਾਗਰੁਕਤਾ ਸਮਾਗਮ

ਅਤ ਬਰਾਮਾ ਨੂੰ ਤਵਾਂ ਸਨ ਹੀ ਵਿੱਦਿਅਕ ਤੇ ਬਲਵਿੰਦਰ ਸਿੰਘ, ਸੁਨੀਅਰ ਧਾਰਮਿਕ ਸਥਾਨਾਂ ਦੇ ਨਜਦੀਕ ਤੇਬਾਕੂ ਸਹਾਇਕ ਜਸਵੀਰ ਸਿੰਘ, ਐਸ. ਦੀ ਦੁਕਾਨ ਨਹੀਂ ਖੋਲੀ ਜਾ ਸਕਦੀ ਉਹਨਾਂ ਆਈ ਗੁਰਮੀਤ ਸਿੰਘ, ਮੋਹਨ ਕਿਹਾ ਕਿ ਇਸ ਕਾਨੂੰਨ ਤਹਿਤ ਹੋਰ ਵੀ ਸਿੰਘ, ਪਰਮਿੰਦਰ ਕੌਰ ਸਟੈਂਨੋ,

'ਆਪ' ਵਲੋਂ ਪਿੰਡ ਘੜੂੰਆਂ ਵਿਖੇ ਕੀਤੀ ਇਕੱਤਰਤਾ

ਮਾਲੇਰਕੋਟਲਾ ਡਾ. ਮੁਕੇਸ਼ ਚੰਦਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹੇ ਭਰ ਵਿੱਚ ਅੱਜ

ਵੱਡੇ ਪੱਧਰ ਤੇ ਵਿਸ਼ਵ[°] ਤੰਬਾਕ ਵਿਰੋਧੀ

ਦਿਵਸ ਨੂੰ ਮੁੱਖ ਰੱਖਦੇ ਹੋਏ ਜਾਗਰੂਕਤਾ ਸੈਮੀਨਾਰ ਹੋਏ ਅਤੇ ਤੰਬਾਕੂ ਦਾ ਸੇਵਨ ਨਾ ਕਰਨ ਲਈ ਸੌਹ ਚੁੱਕੀ ਗਈ ਇਸ ਮੌਕੇ

ਗੱਲਬਾਤ ਕਰਦੇ ਹੋਏ ਸਿਵਲ ਸਰਜਨ ਗਲਬਾਤ ਕਰਦ ਹੋਏ ਜਿਵਨ ਸਰਜਨ ਮਾਲੇਰਕੋਟਲਾ ਡਾ.ਮੁਕੇਸ਼ ਚੰਦਰ ਨੇ ਕਿਹਾ ਕਿ ਤੇਬਾਕੂ ਅਤੇ ਤੇਬਾਕੂ ਤੋਂ ਬਣੇ ਪਦਾਰਥਾਂ ਦੀ ਰੋਕਥਾਮ ਦੇ ਲਈ ਸਰਕਾਰ ਵੱਲੋਂ ਕੋਟਪਾ ਐਕਟ ਤਹਿਤ ਨਿਯਮ ਤਹਿ

ਕੀਤੇ ਗਏ ਹਨ ਜਿਸ ਤਹਿਤ ਹੀ ਜਨਤਕ ਬਾਵਾਂ ਤੇ ਤੰਬਾਕੂ ਦੀ ਵਰਤੋਂ ਦੀ ਮਨਾਹੀ ਹੈ

ਅਤੇ ਬੱਚਿਆਂ ਨੂੰ ਤੰਬਾਕੂ ਸੇਲ ਨਹੀਂ ਕੀਤਾ

ਕਿਹਾ ਕਿ ਇਸ ਕਾਨੂੰਨ ਤਹਿਤ ਹੋਰ ਵੀ ਨਿਯਮ ਹਨ ਇਹਨਾਂ ਨਿਯਮਾਂ ਦੀ ਅਗਰ

———— ਮੌਰਿਡਾ, 31 ਮਈ: ਆਮ ਆਦਮੀ ਪਾਰਟੀ ਦੇ

ਅਹਦੇਦਾਰਾਂ ਤੇ ਵਲੈਟੀਅਰਾਂ ਵਲੋਂ ਪੰਜਾਬ ਸਰੂਬਰ ਦੁਆਰਾ ਹੁਣ ਤੱਕ ਲਏ ਲੋਕ ਪੱਖੀ ਫੈਸਲਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਪਿੰਡ ਘੜੂੰਆਂ ਵਿਖੇ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ

ਆਮ ਆਦਮੀ ਪਾਰਟੀ ਸਰਕਲ ਗੜਾਂਗਾ ਆਮ ਆਦਮ ਪਾਰਟੀ ਸਰਕਲ ਗੜਾਗਾ ਦੇ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਪਿੰਡ ਘੜੂੰਆਂ ਵਿਖੇ ਸੂਬਾ ਸੰਯੁਕਤ ਸਕੱਤਰ ਸਵਰਨ ਸਿੰਘ ਸੈਂਪਲਾ ਵਲੋਂ

ਸਕ ਤਰ ਸਵਰਨ ਸਿੰਘ ਸੰਪਲਾਂ ਵਲ ਵਰਕਰਾਂ, ਵਲੰਟੀਅਰਾਂ ਤੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਬੋਲਦਿਆਂ ਸਵਰਨ ਸਿੰਘ ਸੈਂਪਲਾ ਨੇ

ਦੱਸਿਆ ਕਿ ਮੱਖ ਮੰਤਰੀ ਪੰਜਾਬ ਭਗਵੰਤ

ਮਾਨ ਦੀ ਅਗਵਾਈ ਹੇਨ ਪੰਜਾਬ ਸਰਕਾਰ ਵਲੋਂ ਪੰਜਾਬ ਦੀ ਭਲਾਈ ਲਈ ਕਾਫੀ ਰੱਖਣ ਦੀ ਸਜਾਏ ਕੇਵਲ ਰਾਜਨੀਤੀ ਰਥਣ ਦਾ ਬਜਾਦ ਕਵਲ ਰਾਜਨਾਤ। ਤੇ ਧਿਆਨ ਕੇਂਦਰਤ ਰੱਖਿਆ ਹੈ ਜਿਸ ਕਾਰਨ ਹੋਰ ਪਾਰਟੀਆਂ ਦੇ ਸਿਆਸੀ ਆਗੂਆਂ ਧਾਰਮਿਕ ਅਤੇ ਪ੍ਰਸਿੱਧ ਸ਼ਖ਼ਸੀਅਤਾਂ ਦੀ ਸੁਰੱਖਿਆ ਵਾਪਸ ਲੈ ਕੇ ਉਸ ਦਾ ਵੱਡੀ ਪੱਧਰ ਤੇ ਪ੍ਰਚਾਰ ਕੀਤਾ ਗਿਆ ਹੈ ਜਦ ਕਿ ਪੰਜਾਬ ਪੁਲਿਸ ਦੀ ਵੱਡੀ ਨਫ਼ਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਦੇ ਸੁਰੱਖਿਆ ਲਈ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਸਿੱਧੂ ਮੂਸੇ ਵਾਲਾ ਪੰਜਾਬ ਦਾ ਉਹ ਹੋਣਹਾਰ

ਕਰਨ ਵੱਲ ਧਿਆਨ ਦੇਣ।

ਨੌਜਵਾਨ ਗਾਇਕ ਸੀ ਜਿਸ ਨੇ ਪੰਜਾਬੀ ਜ਼ੁਬਾਨ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੰਚਾਇਆ, ਜਿਸ ਪਧਰ ਤਕ ਪਹੁਚਾਇਆ, ਜਿਸ ਕਾਰਨ ਵਿਦੇਸ਼ਾਂ ਅੰਦਰ ਹੋਣ ਵਾਲੇ ਸਟੇਜ ਸ਼ੋਅ ਦੌਰਾਨ ਪੰਜਾਬੀਆਂ ਦੇ ਨਾਲ ਗੋਰੇ ਸਰੋਤਿਆਂ ਦੀ ਵੀ ਭਰਮਾਰ ਰਹਿੰਦੀ ਸੀ ਉਨ੍ਹਾਂ ਮੁੱਖ ਮੰਤਰੀ ਮਾਨ ਨੂੰ ਅਪੀਲ ਇਜ ਮਹਿੰਦਰ ਸਿੰਘ ਏ.ਏ.ਈ ਨੇ ਬਿਜਲੀ ਨੂੰ ਸੰਜਮ ਤਰੀਕੇ ਨਾਲ ਵਰਤਣ ਲਈ ਕੀਤੀ ਕਿ ਉਹ ਸਿਆਸੀ ਲਾਭ ਹਾਸਲ ਕਰਨ ਲਈ ਪੰਜਾਬ ਨੂੰ ਬਲਦੀ ਦੇ ਬੂਥੇ ਨਾ ਤੱਕਣ ਅਤੇ ਆਪਣੀ ਜ਼ਿੰਮੇਵਾਰੀ ਸਮਝਦੇ

ਦੁਸਨਸ ਪਟਿਆਲਾ 31, ਮਈ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਕਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਾਦਸੋ ਜ਼ਿਲਾ ਪਟਿਆਲਾ ਵਿਖੇ ਊਰਜਾ ਸੰਜਮ ਪ੍ਤੀ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਸਮਾਗਮ ਆਯੋਜਿਤ ਕੀਤਾ ਗਿਆ।ਇਸ ਸਮਾਗਮ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡੀ.ਐਸ.ਐਮ ਸੈੱਲ ਵੱਲੋਂ ਇਜੀ ਦਵਿੰਦਰ ਕੁਮਾਰ ਵਧੀਕ ਨਿਗਰਾਨ ਇਜੀ/ਡੀ.ਐਸ.ਐਮ ਸੈੱਲ, ਪਟਿਆਲਾ, ਇਜੀ ਪਰਮਜੀਤ ਸਿੰਘ ਏ.ਈ.ਈ , ਇੰਜੀ ਪਰਮਜੀਤ ਸਿੰਘ ਏ.ਈ.ਈ , ਇੰਜੀ ਅਨਿਲ ਸਹਿਗਲ ਏ.ਈ.ਈ ਅਤੇ

ਅਲੱਗ ਅਲੱਗ ਵਿਧੀਆਂ , ਤਕਨੀਕਾਂ ਬਾਰੇ ਵਿਦਿਆਰਥੀਆਂ ਅਤੇ ਹਾਜਰ ਜਨਤਾ ਨੂੰ ਜਾਗਰੂਕ ਕਰਵਾਇਆ। ਸਕੂਲ ਦੇ ਵਿਦਿਆਰਥੀਆਂ ਵੱਲੋਂ ਊਰਜਾ ਸੰਜਮ ਦੇ ਸੰਬੰਧ ਵਿੱਚ ਬਹੁਤ ਹੀ ਸੁੰਦਰ

ਸੰਜਮ ਦੇ ਸੰਬੰਧ ਵਿੱਚ ਬਹੁਤ ਹੀ ਸੁੱਧਰ ਸਬਦਾਂ ਵਿੱਚ ਆਪਣੇ ਆਪਣੇ ਪੇਪਰ ਪੜ੍ਹੇ ਗਏ। ਉਪਰੰਤ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪੰਜਾਬ ਰਾਜ ਪਾਵਰ ਕਾਰਪੋਰਸ਼ਨ ਲਿਮੀਟਡ ਵੱਲੋਂ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਦੇ ਸਥਾਨਕ ਨੇਤਾ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰਮਨ ਲਿਪੀਟਕ ਵਾਲੇ ਵਿਚ ਪੰਜਾ ਕਾਰਪੋਰੇਸ਼ਨ ਲਿਮਟਿੜ ਵੱਲੋਂ ਇਸ ਸੰਬਧ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕੀਤੀ ਗਈ।

ਾਇਟੀ, ਯੂਟੀ ਚੰਡੀਗੜ੍ਹ ਸਨਮੁਖ ਵਿੱਤ ਵਿ: ਸਾਜਤ ਜਾਰੀ ਕਰਨ ਲਈ ਬੇਨਤੀ ਕੀਤੀ ਹੈ।

ਅਸਲ ਅਲਾਟੀ/ਟਰਾਸਵਰਰ ਦਾ ਨਾਮ ਬਿਨੈਕਾਰ ਦਾ ਨਾਮ ਸ਼੍ਰੀਮਤੀ ਸੁਖਬੀਰ ਕੌਰ (1) ਸ਼੍ਰੀ ਵਿਸ਼ਾਲ ਸੁਦ (1) ਸ਼੍ਰੀ ਵਿਸ਼ਾਲ ਸੂਦ ਫਲੈਂਟ ਨੰ. 301 (2) ਸ਼੍ਰੀਮਤੀ ਯਾਮਿਨੀ ਸੂਦ 48-ਏ, ਚੰਡੀਰ

ਕੁਮਾਰ ਆਟੋਕਾਸਟ ਲਿਮਿਟਡ ਰਜਿ. ਦਫ਼ਤਰ : ਸੀ 179, ਵੇਜ਼ 6, ਫੋਕਲ ਪੁਆਇਟ, ਲੁਧਿਆਣਾ, 141003, ਪੰਜਾਬ ਸ਼ੀਆਈਆਂ 127019191989FL000910, ਜੀਲਾ isocol@warmankoest.com ਟੈਲੀਵਨ 5 1011-201142, ਵਿਆਈਏ www.kumisakoest.com

BOIDDING IT IDA C	COM US. U AO S. AI	וטציפו כ איחו טיחו	ਅੰਦਰ f	ਨਮਨ ਹਸਤਾਖ਼ਰੀ ਨੂੰ ਸਬੰਧਤ ਦਸਤਾਵੇਜ਼ਾਂ ਸ ਰ ਦੇ ਪੱਖ ਵਿੱਚ ਕਰ ਦਿੱਤੀ ਜਾਵੇਗੀ। ਬਾਅਦ	ਮੇਤ ਭੇਜ ਸਕਦਾ ਹੈ ਵਿੱਚ ਵਿੱਚ ਵਿੱਚ	। ਅਸਵਲ ਰਹਿਣ ਵਾ ਜਿਵੇਂ ਜਿਲਮ	' ਤੇ ਉੱਪਰ ਦੱਸੇ ਵਜੈ ਨ ਜੋਵੇਂ ਵਜੀ ਪੀਨ	ਟ ਦੀ ਮਲਕੀਅਰ ਹਵਾਲੇਗਾ।
ਕਮਿਸ਼ਨਰ ਵਲੋਂ ਕੇਂਦ	ਦਰ ਪਾਯੋਜਿਤ ਸਕੀਮਾਂ ਦ	ੀ ਰੀਵਿਊ ਮੀਟਿੰਗ	lecur	0 E 44 IN 0 40 IESI N-40II I 8-77E	ied dei e-vi	4- IUN IUNN E		ਧਾਨ/ਸੈਕਟਰ
ਜਨਾ ਸਾਹੀ ਹੈ ਫਤਹਿਗੜ੍ਹ ਸਾਹਿਬ, 31 ਮਈ: ਮੂਹ ਅਧਿਕਾਰੀ ਲੋਕ ਭਲਾਈ ਕੀਮਾਂ ਦਾ ਹੇਠਲੇ ਪੱਧਰ ਤੱਕ ਲਾਭ	ਵਿੱਚ ਚੱਲ ਰਹੀਆਂ ਕੇਂਦਰੀ ਪ੍ਰਾਯੋਜਿਤ ਸਕੀਮਾਂ ਨੂੰ ਇੰਨ ਬਿੰਨ ਰੂਪ ਵਿੱਚ ਲਾਗੂ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਪ੍ਰਧਾਨ	ਸਬੰਧੀ ਜਿਲ੍ਹੇ ਨਾਲ ਸਬੰਧਤ ਵਿਕਾਸ ਕੰਮਾਂ ਬਾਰੇ ਵੀ ਵਿਸਥਾਰ ਸਹਿਤ ਦੱਸਿਆ ਗਿਆ। ਉਨ੍ਹਾਂ ਸਿੱਖਿਆ ਵਿਭਾਗ ਦੇ		ਕੁਮਾਰ ਅ ਜਿ. ਦਫ਼ਤਰ : ਸੀ 179, ਫੇਜ਼ 6, ਸੀਆਈਐਨ: L27101PB1965PL ਟੇਜ਼ੀਵਨ ਨੇ: 0161-2671 1 ਮਾਰਜ਼ 2022 ਨੂੰ ਖ਼ਜ਼ਮ ਹੋਏ ਜ਼ਿਮਾਰੀ ਅਤੇ 1	, ਫੋਕਲ ਪੂਆਂ 0006100, ਈ 128, ਵੈੱਬਸਈਟ	ਏਟ, ਲੁਧਿਆ ਲ : asood@ www.kuman	ਣਾ, 14100: sumarautocas	3, ਪੰਜਾਬ Loom
ਹੁੰਚਾਉਣ ਵਿੱਚ ਕਿਸੇ ਕਿਸਮ ਦੀ	ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ	ਅਧਿਕਾਰੀਆਂ ਨੂੰ ਕਿਹਾ ਕਿ ਕਿ	हामी	चेतचे	ਤਿਮਾ	ਹੀ ਖਾਤਮਾ	সক্ত খণ্ডস	,
ੂ ਛੱਲ ਮੱਠ ਨਾ ਵਿਖਾਉਣ ਕਿਉਂਕਿ ਨਾਂ ਵੱਲੋਂ ਹਾਂ ਪੱਖੀ ਵਤੀਰਾ ਰੱਖ	ਵਿਧਾਨ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੇ ਅਮਲੋਹ ਨਾਲ ਸਬੰਧਤ	ਕਰੋਨਾ ਕਾਲ ਦੌਰਾਨ ਜਿਹੜੇ ਬੱਚਿਆਂ ਦਾ ਨਕਸਾਨ ਹੋਇਆ	is:		(31.03,2022) ਪੜਤਾਲੇ	(31.03.2021) ਪਸ਼ਤਾਲੇ	(31.03.2022) ਪਸਤਾਨੇ	(31.03.2021) ਪਸ਼ਤਾਲੇ
ਨ੍ਹਾਵਲ ਹਾਪਥਾਵਤ।ਰਾਰਥ ਦਿਕਿਆ ਹਰੇਕ ਕਦਮ ਨਰੋਏ	33.71 ਕਿਲੋਮੀਟਰ ਸੜਕਾਂਦੀ	ਹੈ ਉਸ ਦਾ ਮਲਾਂਕਣ ਕੀਤਾ	1	ਕਾਰੋਬਾਰ ਤੋਂ ਕੁੱਲ ਆਮਦਨ	1105.21	1076.57	4312.42	3799.69
ਾ ਚੁ।ਕਆਂ ਹਰਕ ਕਦਮ ਨਰੲ ਮਾਜ ਦੀ ਸਿਰਜਣਾ ਵਿੱਚ ਅਹਿਮ ਮਿਕਾ ਅਦਾ ਕਰ ਸਕਦਾ ਹੈ।ਇਹ	33:71 ਕਿਲਮਾਟਰ ਸੜਕਾ ਦੀ ਵਿਸੇਸ ਮੁਰੰਮਤ 'ਤੇ 23 ਕਰੋੜ 40 ਲੱਖ 50 ਹਜਾਰ ਰਪਏ ਖਰਚ ਕੀਤੇ	ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਪਸਾਸਨ ਵੱਲੋਂ ਚੰਗੀ	2	ਸ਼ੁੱਧ ਲਾਭ/ (ਘਾਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਧਾਰਨ ਮੌਦਾਂ ਤੋਂ ਪਹਿਲਾਂ)	(6.52)	(1.39)	(112.87)	148.64
ਗਟਾਵਾ ਫਤਹਿਗੜ੍ਹ ਸਾਹਿਬ ਨੇ ਮੈਂਬਰ ਲੋਕ ਸਭਾ ਡਾ: ਅਮਰ ਜੇਘ ਨੇ ਬੱਚਤ ਕਵਨ ਵਿਖੇ ਹੋਈ	ਗਏ ਹਨ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਬਿਹਤਰ ਸੜਕ ਸਹੂਲਤਾਂ ਮੁਹੱਈਆ ਹੋ ਸਕਣ। ਉਨਾਂ ਇਹ ਵੀ ਕਿਹਾ	ਕਾਰਗੁਜਾਰੀ ਵਿਖਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਜਾ ਰਿਹਾ ਹੈ। ਸ੍ਰੀਮਤੀ	3	ਰੁੱਧ ਲਾਭ/ (ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਵਾਧੂ ਅਤੇ/ਜਾਂ ਅਸਧਾਰਨ ਮੱਦਾਂ ਤੋਂ ਬਾਅਦ)	(6.52)	(1.39)	(112.87)	148.64
ਿਲ੍ਹਾ ਵਿਕਾਸ ਅਤੇ ਮੋਨੀਟਰਿੰਗ ਮੇਟੀ ਦੀ ਮੀਟਿੰਗ ਨੂੰ ਸੰਬੋਧਨ	ਕਿ ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਲਈ	ਪਰਨੀਤ ਸੇਰਗਿੱਲ ਨੇ ਕਿਹਾ ਕਿ ਦਿਨੋਂ ਦਿਨ ਧਰਤੀ ਹੇਠਲੇ ਪਾਣੀ	4	ਸ਼ੁੱਧ ਲਾਭ/(ਘਾਣਾ) ਸਮੇਂ ਲਈ ਟੈਕਸ ਤੋਂ ਬਾਅਦ (ਵਾਧੂ ਅਤੇ/ਜਾਂ ਅਸਧਾਰਨ ਮੋਦਾਂ ਤੋਂ ਬਾਅਦ)	(4.75)	2.34	(110.19)	114.61
ਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸਨਰ ਸ੍ਰੀਮਤੀ ਰਨੀਤ ਸੇਰਗਿੱਲ ਵੀ ਮੌਜੂਦ ਸਨ। ਨਾ. ਅਮਰ ਸਿੰਘ ਨੇ ਅਧਿਕਾਰੀਆਂ ਨ ਕਿਹਾ ਕਿ ਜਾਂ ਿਲ੍ਹੇ ਵਿਚ ਲਿੰਗ	ਵੱਖ-ਵੱਖ ਤਰ੍ਹਾਂ ਦੀਆਂ ਗ੍ਰਾਂਟਾਂ ਤਹਿਤ 11 ਕਰੋੜ 58 ਲੱਖ 29 ਹਜਾਰ ਰੁਪਏ ਖਰਚ ਕੀਤੇ ਗਏ ਹਨ। ਸ੍ਰੀਮਤੀ ਪਰਨੀਤ ਸੇਰਗਿੱਲ ਨੇ ਡਾ: ਅਮਰ ਸਿੰਘ ਨੂੰ ਵਿਸਵਾਸ	ਦੀ ਸਮੱਸਿਆ ਦੇ ਹੱਲ ਲਈ ਸਾਨੂੰ ਪਾਣੀ ਦੀ ਸੰਭਾਲ ਕਰਨੀ ਹੋਵੇਗੀ ਅਤੇ ਸਿੰਚਾਈ ਲਈ ਨਹਿਰੀ ਪਾਣੀ ਨੂੰ ਇਸਤੇਮਾਲ ਕਰਨਾ ਇੱਕ ਅਹਿਮ ਉਪਰਾਲਾ	55	ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਨ ਲਾਭ/ਘਾਟਾ) ਸਮੇਂ ਲਈ (ਟੈਕਸ ਤੋਂ ਸ਼ਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਸ਼ਾਅਦ))	(7:99)	(13.46)	(113.43)	96.80
ਨਿਪਾਤ ਘੱਟ ਹੈ ਤੇ ਇਸ ਗੱਲ	ਦਿਵਾਇਆ ਕਿ ਜਿਲ੍ਹੇ ਵਿੱਚ	ਹੈ।	6	ਸ਼ਨੀਤੀ ਸ਼ੇਅਰ ਪੂੰਜੀ	1037.40	1037.40	1037.40	1037.40
ਹਮੇਸਾਂ ਲਈ ਦਰੁਸਤ ਕਰਨ ਈ ਸਾਨੂੰ ਜਾਗਰੂਕਤਾ ਲਹਿਰ ਲਾਉਣੀ ਪਵੇਗੀ। ਡਿਪਟੀ	ਵਿੱਚ ਕਿਸੇ ਕਿਸਮ ਦੀ ਦੇਰੀ 🖦		1	ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਿਨ੍ਹਾਂ) ਜਿਵੇਂ ਕਿ ਪਿਛਲੇ ਸਾਲ ਦੀ ਬੋਲੇਸ ਸ਼ੀਟ ਵਿੱਚ ਦਰਸ਼ਾਇਆ ਹੈ)	0	0	195.48	302.42
ਮਲੇਰਕਟਲਾ ਦੇ ਤੁਸ਼ਕ ਗਗਲ ਨੇ ਦੱਸਿਆ ਕਿ ਜਿਲ੍ਹੇ ਸਿਲ੍ਹੇ ਜ਼ਿਲ੍ਹੇ ਜ਼ਿਲ੍ਹੇ	तेरा वाडा संस्था। पुरु विका वेरंची छेव अरुप्टी मवीमां है 50 स्वर्ग	ਬਨ, ਚੰਡੀਕਰ। : ਦੁਕਾਨ ਨੈ. 15, ਜਨਤਾ ਅਤੇ ਰ ਕਲੇਨੀ, ਲੈਕਟਰ 25, ਚੰਡੀਗੜ੍ਹ ਗੀਲਦੀ ਹਿੱਸੇ ਦੇ ਮਾਲਕਾਨਾ ਹੋਂਕ ਜਿਲਦਾਬ ਤਿੰਡਾ ਪ੍ਰੋਗਕ ਕਾਟ, ਸ਼੍ਰੀ ਹਮੀਰ ਚੰਦ ਦੀ ਰਜਿਸਟਰਡ ਤ ਦੇ ਆਧਾਰ ਤੇ ਤਬਦੀਲ ਕਰਨ ਸੰਬੰਧੀ। ਨ ਸਥਾਰਨ ਤੇ ਸਾਰੇ ਸੰਬੰਧੀਆਂ ਨੂੰ ਸ੍ਵਿੱਚਤ ਕੀਤਾ ਜਾਂਦਾ ਹੈ ਕਿ ਕਰਰ ਦੇ ਲਿਕਾਰ ਕਾਤਾਕਾਜ਼ ਦਾਵਾਨ ਨੇ 1.5. ਜਨਤਾ ਅਤੇ	8	ਪ੍ਰਤੀ ਲੇਅਰ ਆਮਦਨ (ਰੁ. 10/– ਹਰੇਕ) (ਚਲੰਤ ਅਤੇ ਗੈਰ ਚਲੰਤ ਕਾਰੋਬਾਰ ਲਈ) (ੳ) ਮੁੱਢਲੇ (ਅ) ਡਲਿਊਟਡ	(0.04)	0.02 0.02	(1.06) (1.06)	1.10

?! ਇਹ ਨਰੀਜੇ ਕੰਪਨੀਜ ਐਕਟ, 2013 ਦੇ ਸੋਕਲਨ 133 ਜਿਸ ਨੂੰ ਜਾਰੀ ਸੰਬਪਤ ਨਿਹਰਾਂ ਨਾਵ ਪਤਿਆ ਜਾਵੇਂ ਰਹਿਰ ਇਡੀਅਨ ਅਕਾਊਂਟਿਗ ਸਟੇਰਰਰ ("ਆਈਐਨਰੀ ਇਸ") ਮੁਤਾਬਕ ਤਿਆਰ ਕੀਤੇ ਗਏ ਹਨ ਮਿਗੀ 31 ਆਰਥ 2022 ਨੂੰ ਖੜਮ ਹੋਈ ਤਿਆਹੀਮਾਲ ਦੇ ਪਤੜਾਲੇ ਇੱਕੀ ਨਰੀਜੇ ਨਿਹੀਂ ਹੈ। ਹਵੀ 2022 ਨੂੰ ਹੋਈ ਮੀਟਿਕ ਵਿੱਚ ਆਰੋਟ ਕੋਟੀ ਦੂਨਾ ਕਰੀਬੀ ਕੀਤੇ ਕੇ ਸ਼ੁਰੂ ਕੈਪਨੀ ਦੀ ਬੋਲ ਆਰ ਡਾਇਰੈਕਟਰਾਂ ਦੁਆਰਾ ਨਿਤੀ 30 ਮਈ, 2022 ਨੂੰ ਹੋਈ ਮੀਟਿਗ ਵਿਖੇ ਮੰਨਜੂਰ ਅਤੇ ਰਿਕਾਰਡ ਵਿਚ ਲੱ

ਪਿਛਲੇ ਸਮੇਂ ਦੇ ਅੰਕੜੇ ਜਿਥੇ ਵੀ ਜਰੂਰੀ ਹਨ ਮੌਜੂਦਾ ਸਮੇਂ ਨਾਲ ਰੀਗੂਰੂਪ/ਰੀਕਲਾਸੀਵਾਈ ਕੀਤੇ ਗਏ ਹ

ਕਿਸਾਨ ਯੂਨੀਅਨ ਦੀ ਮੀਟਿੰਗ ਹੋਈ

ਰਾਏਕੋਟ 31 ਮਈ: ਕਿਸਾਨ ਯੂਨੀਅਨ ਸਿੱਧੂਪੁਰ ਦੀ ਇਕ ਮੀਟਿੰਗ ਬਲਾਕ ਸੁਧਾਰ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੱਟ _ ਅਤੇ ਨਰਿੰਦਰ ਸਿੰਘ ਲਾਡੀ ਚਹਿਲ (ਮੁੱਖ ਬੁਲਾਰਾ) ਦੀ ਅਗਵਾਈ ਹੇਠ ਪਿੰਡ ਸੀਲ੍ਹੋਆਣੀ ਵਿਖੇ ਹੋਈ, ਜਿਸ ਵਿੱਚ ਪਿੰਡ ਦੇ ਵੱਡੀ ਗਿਣਤੀ ਕਿਸਾਨਾਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਪ੍ਧਾਨ ਜਸਪ੍ਰੀਤ ਸਿੰਘ ਢੱਟ ਦੀ ਅਗਵਾਈ 'ਚ ਪਿੰਡ ਸੀਲ੍ਹੇਆਣੀ।

ਦੇ ਨੌਜਵਾਨ ਆਗੂ ਗੁਰਮਿੰਦਰ ਸਿੰਘ ਗੋਗੀ ਭੁੱਲਰ ਨੂੰ ਜਥੇਬੰਦੀ ਦੇ ਰਾਏਕੋਟ ਬਲਾਕ ਦੇ ਪ੍ਰਧਾਨ ਦੀ ਜੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਪਿੰਡ ਦੀ ਇਕਾਈ ਦਾ ਵੀ ਗਠਨ ਕੀਤਾ ਗਿਆ। ਜਿਸ ਵਿੱਚ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਗੁਰਪ੍ਰੀਤ ਗਠਨ ਕੀਤਾ ਗਿਆ ਅਤੇ ਗੁਰਪ੍ਰੀਤ ਸਿੰਘ ਸਿੱਧੂ ਨੂੰ ਇਕਾਈ ਦਾ ਪ੍ਧਾਨ ਬਾਪਿਆ ਗਿਆ। ਇਸ ਤੋਂ ਇਲਾਵਾ ਪ੍ਰਦੀਪ ਸਿੰਘ ਗਿੱਲ ਮੀਤ ਪ੍ਧਾਨ, ਬਲਵਿੰਦਰ ਸਿੰਘ ਖ਼ਸਾਨਰੀ ਅਤੇ ਰਣਜੀਤ ਸਿੰਘ ਪੰਪੂ ਜਨਰਲ ਸਕੱਤਰ ਨਿਯੁਕਤ ਕੀਤੇ ਗਏ। ਇਸ ਮੌਕੇ ਬਲਾਕ ਪ੍ਧਾਨ ਬਣਾਏ ਇਸ ਮੌਕੇ ਬਲਾਕ ਪ੍ਰਧਾਨ ਬਣਾਏ ਗਏ ਗਰਮਿੰਦਰ ਸਿੰਘ ਗੋਗੀ ਕੱਲਰ ਅਤੇ ਜਥੇਬੰਦੀ ਦੀ ਨਵੀਂ ਚੁਣੀ ਗਈ ਪਿੰਡ ਦੀ ਕਮੇਟੀ ਮੈਂਬਰਾਂ ਵਲੋਂ ਪ੍ਧਾਨ ਗੁਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਜਥੇਬੰਦੀ ਵਿੱਚ ਅਹਿਮ ਜਿੰਮੇਵਾਰੀ ਸਿੰਘ ਸਹੌਲੀ ,ਇਕਬਾਲ ਸਿੰਘ ਸੌਂਪਣ ਲਈ ਕਿਸਾਨ ਜੱਥੇਬੰਦੀ ਦੇ ਹਲਵਾਰਾ ,ਬਿੱਟੂ ਰਾਜੇਆਣਾ, ਮਨਦੀਪ ਆਗੂਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਵਾਇਆ ਕਿ ਉਹ ਕਿਸਾਨੀ ਮੁੱਦਿਆਂ ਨੂੰ ਲੈ ਕੇ ਸ਼ੁਰੂ ਕੀਤੇ ਗਏ ਸੰਘਰਸ਼ ਵਿੱਚ ਹਰ ਸਮੇਂ ਪਹਿਰਾ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਜਤਿੰਦਰ ਸਿੰਘ ਜੋਤੀ ਹਲਵਾਰਾ, ਅਵਿੰਦਰ ਸਿੰਘ, ਅਜਮੇਰ ਸਿੰਘ ਰਾਜੋਆਣਾ, ਤੇਜਪਾਲ

ਕਾ-ਅਦਾਲਤ ਸ਼੍ਰੀ ਰਾਜ ਪ੍ਰਿਤਪਾਲ ਸਿਘ ਨਾਇਬ ਸ਼ੀਲਦਾਰ ਅਨਾਨਾਨਾ ਕਮ-ਸਹਾਇਕ ਕੁਲੈਕਟਰ ਦਰਜਾ ਪਹਿਲਾ ਅਨਾਨਾ, ਜ਼ਿਲਾ ਐਮ੍ਰਿਤਸਰ । ਦਰ ਸਿਘ ਬਨਾਮ ਜਨਰਕ ਪਬਲਿਕ : ਮਾਨ ਗਿਵਾਡ ਵਿੱਚ ਨਾਮ ਦੀ ਦਰਸਤੀ ਕਰਾਉਣ

ties - I van Gereur Weit zu voor de vergende unterferende in 160 stelle de voor de gleers dat verden 160 stelle de voor de gleers dat verden. De de verden d ਕਰ ਦਿਤਾ ਜਾਵਗਾ। ਇਹ ਇਸ਼ਤਿਹਾਰ ਅੱਜ ਮਿਤੀ : 27.05.22 ਨੂੰ ਮੇਰੇ ਦਸਤਖਤਾਂ ਜਿਨ ਅਤੇ ਮੋਹਰ ਅਦਾਲਤ ਨਾਲ ਜਾਰੀ ਕੀਤਾ ਗਿਆ ਹੈ।

ਸਿੰਘ ਸਾਬਕਾ ਸਰਪੰਚ, ਰਛਪਾਲ ਸਿੰਘ ਸਰਪੰਚ, ਡੀਸੀ ਗਿੱਲ, ਤਾਰ ਧਾਲੀਵਾਲ, ਰਾਜਦੀਪ ਸਿੰਘ, ਜੱਗੀ ਸਿੱਧੂ,ਕੁਲਵੰਤ ਸਿੰਘ,ਇਕਬਾਲ ਸਿੰਘ, ਸਰੂ, ਚੁਲਵਤ ਸਿੰਘ, ਫਿਰਵਾਲ ਸਿੰਘ, ਮੋਨੂੰ ਸਿੱਧੂ ਰਘਵੀਰ ਸਿੰਘ ਪੱਪੂ, ਦੇਵ ਸਿੰਘ, ਰਾਜੇਸ਼ਵਰ ਸਿੰਘ ਔਲਖ ਗਿੱਕ ਸਿੱਧੂ ਤੋਂ ਇਲਾਵਾ ਹੋਰ ਕਈ ਪਤਵੰਤੇ ਸੱਜਣ ਵੀ ਮੌਜ਼ੂਦ ਸਨ।

ਦਫਤਰ ਨਗਰ ਸਧਾਰ ਟਰੱਸਟ ਬਰਨਾਲਾ

(V/P/L

ਵਰਧਮਾਨ ਪੋਲੀਟੈਕਸ ਲਿਮਟਿਡ

ਰਜਿ. ਦਾਫ਼ਤਰ : ਵਰਪਮਾਨ ਪਾਰਕ, ਚੰਡੀਗੜ੍ਹ ਰੰਡ , ਲੁਧਿਆਣਾ-141123 ਫੋਨ: 0161-662988, 6629990 ਫੋਕਾ: 0161-6629988, ਸੰਆਈਐਨ ਨੰ: L17122PB1980PLC004242, ਈ-ਮੌਲ : secretaria@vpLin, ਵੇਂਬਾਈਟ : www.vpLin ਮਿਤੀ 31 ਮਾਰਚ 2022 ਨੂੰ ਖਤਮ ਹੋਏ ਤਿਮਾਹੀ ਅਤੇ ਸਾਲ ਦੇ ਸਟੈਂਡਾਅਨੋਨ ਅਤੇ ਕਨਜਲੀਫੋਟ ਪਾਡਤਾਲੇ ਵਿੱਗੋ ਨਰਿਜਿਆਂ ਦਾ ਸਾਰ

	2.2		ਸਟੇਂਡਨ	ਲੋਨ		ਕਨਸੋਲੀਡੇਟਡ			
ਲਸ਼ੀ ਨੰ:	ਵੇਰਵੇ	ਰਿਮਾਹੀ ਖਾਤਮਾ 31.03.2022 (ਪਸ਼ਤਾਲੇਂ)	ਸਾਲ ਖਾਤਮਾ 31.03.2022 (ਪੜਤਾਲੇ)	ਤਿਮਾਹੀ ਖਾਤਮਾ 31.03.2021 (ਪਸ਼ਤਾਲੇਂ)	ਸਾਲ ਖਾਤਮਾ 31.03.2021 (ਪਸ਼ਤਾਲੇ)	ਸਾਲ ਖਾਤਮਾ 31.03.2022 (ਪੜਤਾਲੇ)	ਸਾਲ ਖਾਤਮਾ 31.03.2021 (ਪੜਤਾਨੇ)		
1	ਕਾਰੇਸ਼ਾਰ ਤੋਂ ਕੁੱਲ ਆਮਦਨ ਤੋਂ (ਸੁੱਧ)	27,886.84	93,167.07	19,454.34	51,087.62	93,189.19	51,112.0		
2	ਸ਼ੁੱਧ ਲਾਭ/(ਹਾਨੀ) ਕਾਰੋਬਾਰ ਗਤੀਵਿਧੀ ਰਾਹੀਂ ਟੈਕਸ ਤੋਂ ਪਹਿਲਾਂ	(676.87)	(1,555.55)	(118.48)	(5,669.21)	(1,549.88)	(5,668.15)		
3	ਅਸਧਾਰਨ ਮੁੱਦਾਂ : ਆਮਦਨ/(ਹਾਨੀ)			(+)		100	- 1		
4	ਬੁੱਧ ਲਾਭ∂ਹਾਨੀ) ਟੈਕਸ ਤੋਂ ਪਹਿਲਾਂ ਅਤੇ ਅਸਧਾਰਨ ਮੁੱਦਾਂ ਤੋਂ ਬਾਅਦ	(676.87)	(1,565.55)	(118.48)	(5,669.21)	(1,549.88)	(5,668.15)		
5	ਰੁੱਧ ਲਾਭ/(ਹਾਨੀ) ਟੈਕਸ ਤੋਂ ਬਾਅਦ ਅਤੇ ਅਸਧਾਰਨ ਮੁੱਦਾਂ ਤੋਂ ਬਾਅਦ	(676.87)	(1,555,55)	(118.48)	(5,669.21)	(1,550.65)	(5,669.67)		
6	ਹੋਰ ਵਿਆਪਕ ਆਮਦਨ/(ਹਾਨੀ), ਕੁੱਲ ਟੈਕਸ	30.73	(15.11)	(8.53)	(61.09	(15.11)	(61.09		
7	ਉੱਧ ਲਾਭ/(ਘਾਣਾ) ਸਮੇਂ ਲਈ ਟੈਂਗਸ ਤੋਂ ਬਾਅਦ ਅਤੇ ਅਸਧਾਤਨ ਮੁੱਦਾਂ ਤੋਂ ਬਾਅਦ (ਸਮੇਤ ਹੋਰ ਧਿਆਪਕ ਆਮਦਨ/(ਹਾਨੀ))	(646.14)	(1,570.66)	(127.01)	(5,730.30)	(1,565.76)	(5,730.76)		
8	ਸੁਨੀਤੀ ਸ਼ੇਅਰ ਪੂੰਜੀ	2,229.10	2,229.10	2,229.10	2,229.10		2.229.10		
9	ਰਾਖਵੇਂ (ਮੁਲਾਕਣ ਰਾਖਵਿਆਂ ਨੂੰ ਛੱਡ ਕੇ)	(38,585.10)	(38,585.10)	(37,043.98)	(37,043.98)	1.00	(37,077.88)		
10	ਪੂਤੀ ਸ਼ੇਅਰ ਆਮਦਨ (ਅਸਧਾਰਨ ਮੰਦਾਂ ਤੋਂ ਪਹਿਲਾਂ) (ਰੁਪਏ 10/-ਹਰੇਕ)								
	ਮੁੱਢਲੇ (ਤੁਪਏ ਵਿੱਚ)	(3.04)	(6.98)	(0.53)	(25.43)	(6.96)	(25.43)		
	ਡਲਿਊਟਡ (ਤੁਪਏ ਵਿੱਚ)	(3.04)	(6.98)	(0.53)	(25.43)	(6.96)	(25.43)		
11	ਪੂਰੀ ਭੇਅਰ ਆਮਦਨ (ਅਸਧਾਰਨ ਮੇਂਦਾਂ ਤੋਂ ਬਾਅਦ) (ਰੁਪਏ 10/-ਹਰੇਕ)								
	ਮੁੱਢਲੇ (ਰੂਪਏ ਵਿੱਚ)	(3.04)	(6.98)	(0.53)	(25.43)	(6.96)	(25.43		
	ਡਲਿਊਟਡ (ਰਪਏ ਵਿੱਚ)	(3.04)	(6.96)	(0.53)	(25.43)	(6.96)	(25,43)		

ਦੇ ਉਸੰਕਾਰ ਅੱਗੜੇ ਜੋਵੀ (ਸਿਸ਼ਟਿੰਗ ਓਸ਼ਬੀਜ਼ੀਸ਼ਨ ਐੱਡ ਅਧਰ ਡਿਜ਼ਸ਼ਲੰਜ਼ਰ ਵਿਕੁਆਰੁੱਟਸ) ਗ੍ਰੇਜ਼ਸ਼ਨ 2015 ਦੇ ਗੁਰੂਜੇਸ਼ਨ 33 ਤਹਿਰ ਸਟਾਕ ਐਸ਼ਸ਼ੰਸ਼ ਵਿੱਚ ਦਗਾਏ ਡਿਜ਼ਮੀ ਅਤੇ ਸਾਲ ਖਾੜਕੇ ਦੇ ਸਟੇਡਲੋਨ ਤੇ ਕਰਸੰਸ਼ਕੈਟ ਵਿੱਗੋ ਨਹੀਂਸ਼ਿਆਂ ਦਾ ਸਾਥ ਹਨ (ਡਿਜ਼ਮੀ ਅਤੇ ਸ਼ਾਲ ਪਾੜਕੇ ਦੇ ਦੇ ਦੋਵਾ ਦੇ ਦਾ ਸ਼ਾਣ ਪਾੜਕੇ ਦੇ ਦੋਵਾ ਦੇ ਦੋਵਾ ਵਿੱਚ ਪਾੜਕੇ ਹਨ। ਸਨਾ ਖਾੜਕੇ ਦੇ ਨੂੰ ਕਰਸੰਸ਼ਨ ਦੇ ਕਰਸੰਸ਼ਨ ਦਾ ਫ਼ਿਲ ਕਰਸੰਸ਼ਨ ਦੇ ਦੁਆਰਾ ਸ਼ਾਣ ਐਸ਼ਸ਼ੰਸ਼ਨ ਦੇ ਕਰਸੰਸ਼ਨ ਦੇ ਦੋਵਾ ਦਿਆ ਆਖ਼ਨਗਰੀਕ.com ਅਆਮਰਗਰੀਕ.com ਅਤੇ ਬੰਧਨੀ ਦੀ ਬੋਬਾਰਟਿਦ ਆਲਾ ਪੁਰੀਜ਼ 'ਤੇ ਉਸਕਾਰ ਧੜ ਆਲਾ ਜ਼ਿਲ੍ਹੀ ਤੇ ਪਾੜਕੇ ਦੇ ਇੱਕ ਸਿੰਘ ਹੈ ਜਾਂ ਲਾ ਦੇ ਉਦਕਰ ਸਟਾਡਿਲ ਤੇ ਕਰਸ਼ਿਕੈਟ ਦੀ ਕਰੀ ਨਹੀਂਜੇ ਮੀਟਿੰਗ ਵਿੱਚ ਆਫ਼ਿਲ ਕਮੇਟੀ ਦੁਆਰਾ ਜਾਂਦੇ ਕਦੇ ਅਤੇ ਇਹ 30 ਪਈ 2025 ਨੂੰ ਸ਼ਾੜੀ ਦੇ ਬਰਦ ਆਡ ਡਾਇਰੈਕਟਰਾ ਦੀ ਮੀਟਿੰਗ ਵਿੱਚ ਮਿਲਸੂਰ ਕੀਤੇ ਕਦੇ। ਇਹ ਨਹੀਂਜੇ ਕਮੇਟੀ ਦੇ ਸਟਰੀਆਂ ਸ਼ਾਹੀਕਾਰ ਦੇ ਆਲਾ ਜ਼ਿਲ੍ਹੀ ਤੇ ਕਰਸ਼ਨ ਦੀ ਕਰਸ਼ਨ ਦੇ ਇੱਕ ਤਾਰ ਦੇ ਦੋਵਨ ਤਾਰ ਦੇ ਦੋਨ ਸ਼ਾਹੀਕ ਜੋਵਨ ਦੀ ਕਰੋੜੀ ਵਿਦੇਸ਼ੀ ਸ਼ਾਹੀਕਰ ਚੋਵਨਾਂ ਜ਼ਿਲ੍ਹੀ ਕਰਸ਼ਨ ਵਿੱਚ ਕਰਸ਼ਨੀਆਂ ਦੇ ਜ਼ਿਲ੍ਹੀ ਦੀ ਦੀ ਇਕ ਤਾਰ ਦੇਵਾਨ ਸ਼ਾਹਦਿਕਤ ਸ਼ਾਹੀ ਨਹੀਂ ਤੇ ਸ਼ੁਰੂ ਕਰ ਵਿੱਲ੍ਹੀ ਕਿ ਰਿਸ਼ ਨੂੰ ਸ਼ਾਹਦਿਕ ਹੁਣ ਤੋਂ ਕਰ ਬਰਦਾ ਦਿੱਤੀ। ਕਿਉਂਕਿ ਐਰਏਐਐਸ ਸਟਾਨ ਦੇ ਇੱਕ ਤਾਰ ਦੇਵਾਨ ਸ਼ਾਹਦਿਕਤ ਸ਼ਿਲ੍ਹੀ ਨੀ ਤਿੰਗੇ 31 ਦ

ਵੇਰਵੇ	ਤਿਮਾਹੀ ਖਾਤਮਾ (ਲੱਖਾਂ 'ਚ) ਸਾਲ ਖਾਤਮਾ।					
-0-6	31.03.2022	31.12.2021	31.03.2021	31.03.2022	31.03.2021	
ਕਾਰੋਬਾਰ ਤੋਂ ਕੁੱਲ ਆਮਦਨ	9649.32	4725.37	3651.16	34962.09	15502.16	
ਅਸਧਾਰਨ ਮੌਦਾਂ ਅਤੇ ਟੈਕਸ ਤੋਂ ਪਹਿਲਾਂ ਲਾਭ	686.54	180.71	210.68	5306.36	986.07	
ਅਸਧਾਰਨ ਮੱਦਾਂ ਅਤੇ ਟੈਕਸ ਤੋਂ ਬਾਅਦ ਲਾਭ	686.54	180.71	210.68	5306.36	986.07	
ਸ਼ੁੱਧ ਲਾਭ ਸਮੇਂ ਲਈ ਟੈਕਸ ਤੋਂ ਬਾਅਦ	528.19	121.88	159.57	3971.30	724.97	
ਕੁਲ ਵਿਆਪਕ ਆਮਦਨ ਸਾਲ ਲਈ	537.54	128.29	142.05	3992.24	654.88	
ਭੂਗਤਾਨ ਕੀਤੀ ਸੁਨੀਤੀ ਸ਼ੇਅਰ ਪੁੰਜੀ (ਫੇਸ ਵੇਲੀਓ ਰੂ. 10/- ਪ੍ਰਤੀ ਸ਼ੇਅਰ)	1036.66	1036.66	518.33	1036.66	518.33	
ਹੋਰ ਸਨੀਤੀ		1600000	10000000	7311.45	3617.30	
ਪਤੀ ਸ਼ਨੀਤੀ ਸ਼ੇਅਰ ਆਮਦਨ (ਰੁਪਏ 10/- ਹਰੇਕ)						
(ब) ਮੁਖਲੇ	5.19	1.24	2.74	38.51	12.63	
b) farefew	5.19	1.24	2.74	38.51	12.63	

N) fanfea	5.19	1.24	2.74	38.51	12.63
	ਕਨਸੋਲੀਡੇਟਡ	7,5700		NOTES IN	
ਧਾਰਨ ਮੰਦਾਂ ਅਤੇ ਟੈਕਸ ਤੋਂ ਪਹਿਲਾਂ ਲਾਭ ਧਾਰਨ ਮੰਦਾਂ ਅਤੇ ਟੈਕਸ ਤੋਂ ਬਾਅਦ ਲਾਭ		ਤਿਮਾਹੀ ਖਾਤਮ	ਾ (ਲੱਖਾਂ 'ਚ)	ਸਾਲ ਖਾਤਮਾ	(ਲੱਖਾਂ 'ਚ)
606		31.03.2022	31.12.2021	31	.03.2022
ਕਾਰੋਬਾਰ ਤੋਂ ਕੁੱਲ ਆਮਦਨ		9594.71	4976.60		35520.30
ਅਸਧਾਰਨ ਮੌਦਾਂ ਅਤੇ ਟੈਕਸ ਤੋਂ ਪਹਿਲਾਂ ਲਾਭ		678.05	194.17		5350.05
ਅਸਧਾਰਨ ਮੱਦਾਂ ਅਤੇ ਟੈਕਸ ਤੋਂ ਬਾਅਦ ਲਾਭ		678.05	194,17		5350.05
ਰੁੱਧ ਲਾਭ ਸਮੇਂ ਲਈ ਟੈਕਸ ਤੋਂ ਬਾਅਦ		525.15	127.33		4031.65
ਕੁਲ ਵਿਆਪਕ ਆਮਦਨ ਸਾਲ ਲਈ		534.50	133.74		4052.59
ਭੂਗਤਾਨ ਕੀਤੀ ਸੁਨੀਤੀ ਸ਼ੇਅਰ ਪੂੰਜੀ (ਵੇਸ ਵੇਲੀਊ ਰੂ. 10/- ਪ੍ਰਤੀ ਸ਼ੇਅਰ)		1036.66	1036.66		1036.66
ਹੋਰ ਲੁਨੀਤੀ					7340.25
ਪ੍ਰਤੀ ਸ਼ਨੀਤੀ ਸ਼ੇਅਰ ਆਮਦਨ (ਰੁਪਏ 10/- ਹਰੇਕ)					
🕠 ਮੁਢਲੇ		5.16	1.29		39.09
b) farefear		5.16	1.29		39.09

ਏਐ਼ੰਨ੍ਰਜ਼ੀ ਲਾਈਫ਼ਸ਼ਾਇੰਸ਼ਜ਼੍ ਇ੍ਫ਼ਿਡ਼ੀਆ਼ ਲਿਮਿਟਡ

ਵੇਰਵੇ	ਤਿਆ	ਹੀ ਖਾਤਮਾ (ਲੱਖਾਂ 'ਵ	ਰ)	ਸਾਲ ਖਾਤਮ	(ਲੱਖਾਂ 'ਚ)
404	31.03.2022	31.03.2022 31.12.2021 31		31.03.2022	31.03.2021
ਕਾਰੇਬਾਰ ਤੋਂ ਕੁੱਲ ਆਮਦਨ	9649.32	4725.37	3651.16	34962.09	15502.16
ਅਸਧਾਰਨ ਮੌਦਾਂ ਅਤੇ ਟੈਕਸ ਤੋਂ ਪਹਿਲਾਂ ਲਾਭ	686.54	180.71	210.68	5306.36	986.07
ਅਸਧਾਰਨ ਮੱਦਾਂ ਅਤੇ ਟੈਕਸ ਤੋਂ ਬਾਅਦ ਲਾਭ	686.54	180.71	210.68	5306.36	986.07
ਸ਼ੁੱਧ ਲਾਭ ਸਮੇਂ ਲਈ ਟੈਕਸ ਤੋਂ ਬਾਅਦ	528.19	121.88	159.57	3971.30	724.97
ਕੁਲ ਵਿਆਪਕ ਆਮਦਨ ਸਾਲ ਲਈ	537.54	128.29	142.05	3992.24	654.88
ਭੂਗਤਾਨ ਕੀਤੀ ਸੁਨੀਤੀ ਸ਼ੇਅਰ ਪੁੰਜੀ (ਫੇਸ ਵੇਲੀਓ ਰੂ. 10/- ਪ੍ਰਤੀ ਸ਼ੇਅਰ)	1036.66	1036.66	518.33	1036.66	518.33
ਹੋਰ ਸੁਨੀਤੀ		10000000		7311.45	3617.30
ਪ੍ਰਤੀ ਸੁਨੀਤੀ ਸ਼ੇਅਰ ਆਮਦਨ (ਰੁਪਏ 10/- ਹਰੇਕ) ਵੀ ਮੁਖਲੇ	5.19	1.24	2.74	38.51	12.63
b) factica	5.19	1.24	2.74	38.51	12.63
	ਕਨਸੋਲੀਡੇਟਡ	1			1
ਵੇਰਵੇ		ਤਿਮਾਹੀ ਖਾਤਮ	ਾ(ਲੱਖਾਂ 'ਚ)	ਸਾਲ ਖਾਣ	ਸਾ (ਲੱਖਾਂ 'ਚ)
		31.03.2022	31.12.2021	8	31.03.2022
conference for form a second			1000000		

ਣ?
- ਜਿਸ ਹੈ 31 ਸਾਰਥ 2022 ਨੂੰ ਬਰਮ ਹੋਏ ਗਿਆਹੀ ਅਤੇ ਸਾਲ ਦੇ ਸਟੱਵਰਨੋਨ ਤੇ ਕਰਜੀਸਰੇਟ ਵਿਗੀ ਨਰੀਜ ਆਫਿਟ ਕਮੇਟੀ ਚੁਆਰਾ ਜਾਂਚੇ ਗਏ ਅਤੇ ਇਹੀ 30 ਸਾਰਥ 2022 ਨੂੰ ਦੀ ਮੀਟਿਕ ਵਿਚੰਦ ਸ਼ੇਹਮ ਹੋਏ ਵਰਤ ਆਫ਼ ਡਾਇਕਟਰਟਾਂ ਦੁਆਰਾ ਮੰਨਰਰ ਕੀਤੇ ਗਏ ਪਿੰਡਨੀ ਦੇ ਸਟੱਵਰ ਆਪਣੇ ਦਾ ਸ਼ਿੰਦ ਸੰਸ਼ਾ ਦੀ ਸ਼ਾਹਿਤ ਨੇ ਇਨ੍ਹਾਂ ਨਰੀਜਿਆ ਹੈ। ਜੀ ਜਿਸ ਹੈ ਤੋਂ ਜ਼ਰਮ ਹੈ ਤੇ ਜ਼ਰਮ ਹੈ ਤੋਂ ਜ਼ਰਮ ਹੈ ਜ਼ਰਮ ਹੈ ਤੋਂ ਜ਼ਰਮ ਹੈ ਤੇ ਜ਼ਰਮ ਹੈ ਤੇ ਜ਼ਰਮ ਹੈ ਤੋਂ ਜ਼ਰਮ ਹੈ ਤੇ ਜ਼ਰਮ ਹੈ ਤੋਂ ਜ਼ਰਮ ਹੈ

ਓਸਿਆਜੀ ਟੈਕਸਫੈਬ ਲਿਮਟਿਡ

ਸ਼ੀਆਈਐਨ ਨੰ : L17299B1995PLC055743 ਰਜਿ. ਦਫ਼ਤਰ ਪਤਾ : 1043-1043, ਬਹਾਦੁਰਪੁਰ ਗੋਟ, ਰੋਡ, ਨੇੜੇ ਮੁਰਿਆ ਪੋਲੇਸ, ਹੁਸ਼ਿਆਰਪੁਰ - 146001, ਪੰਜਾਬ, ਭਾਰਤ ਮੇਲ : csosiajee.texfab@gmail.com, ਵੱਬਸਾਈਟ: www.osiageehdlc.

	ਸਟਡਅਲਨ					
ਵੇਰਵੇ	0	ਤਿਮਾਹੀ ਖਾਤਮਾ	y	मफ	ਖਾਤਮਾ	
	31.03.2022 (ਪਸਤਾਨੇ)	31.12.2021 (ਅਣ-ਪਸ਼ਤਾਲੇ)	31.03.2021 (ਪਸਤਾਨੇ)		31.03.2021 (ਪਸਤਾਨੇ)	
ਕਾਰੋਬਾਰ ਤੋਂ ਕੁੱਲ ਆਮਦਨ ਤੋਂ (ਸੁੱਧ)	5.00	2.00	45.00	215.81	494.51	
ਸ਼ੁੱਧ ਲਾਭ/(ਹਾਨੀ) ਸਮੇਂ ਲਈ ਟੈਕਸ ਤੋਂ ਪਹਿਲਾਂ	(3.56)	(8.37)	(7.52)	2.09	53.43	
ਸ਼ੁੱਧ ਲਾਭ/(ਹਾਨੀ) ਸਮੇਂ ਲਈ ਟੈਕਸ ਤੋਂ ਬਾਅਦ	(4.10)	(8.37)	(15.24)	1.55	39.81	
ਕੁੱਲ ਵਿਆਪਕ ਆਮਦਨ/(ਹਾਨੀ) ਸਮੇਂ ਲਈ	(4.10)	(8.37)	(15.24)	1.55	39.81	
ਅਤੇ ਹੋਰ ਵਿਆਪਕ ਆਮਦਨ/(ਹਾਨੀ)	30.576.77		2000000000	10000	1.0000	
ਟੈਕਸ ਤੋਂ ਬਾਅਦ			l			
ਸ਼ਨੀਤੀ ਸ਼ੇਅਰ ਪੂੰਜੀ	540.00	540.00	540.00	540.00	540.00	
ਰਾਖਵੇਂ ਅਤੇ ਵਾਧੂ	- 1	- 2	20		- 2	
ਪੂਤੀ ਸ਼ੇਅਰ ਆਮਦਨ (ਵੇਸ ਵੈਲਿਯੂ ਰੁਪਏ 10/–ਹਰੇਕ) ਮੁੱਢਲੇ/ਡਲਿਊਟਡ (ਰੂ.)	(0.08)	(0.155)	(0.282)	0.03	0.74	

बंदन आंदने में मी तिमारिक पंत्रातिकार नाम लिए () मानिकार के एक्स में हिम्म के हिम्म के हिम्म के हिम्म के हिम्म ' स्वार में हो हिम्म के हिम्म के हमार अपने के हमार क

ਵੇਰਵੇ		ਤਿਮਾਹੀ ਖਾਤਮਾ		ਸਾਲ	ਖਾਤਮਾ
ede	31.03.2022 (ਪਸਤਾਨੇ)	31.12.2021 (ਅਣ-ਪੜਤਾਲੇ)	31.03.2021 (ਪਸਤਾਨੇ)	31.03.2022 (ਪਸਤਾਨੇ)	31.03.2021 (ਪੜਤਾਨੇ)
ਕਾਰੋਕਾਰ ਤੋਂ ਕੁੱਲ ਆਮਦਨ ਤੋਂ (ਸੁੱਧ) ਸੁੱਧ ਲਾਭਾ (ਹਾਨੀ) ਟੇਕਸ ਤੋਂ ਪਹਿਲਾਂ ਸੁੱਧ ਲਾਭਾ (ਹਾਨੀ) ਸਮੇਂ ਲਈ ਫੇਕਸ ਤੋਂ ਬਾਅਦ ਕੁੱਲ ਵਿਆਪਕ ਆਮਦਨ ਪਤੀ ਡੇਅਰ ਆਮਦਨ (ਫੇਸ ਵੇਲਿਸ਼ ਤੁਪਏ 10/~ਹਰੇਕ)	50.88 33.36 32.82 32.82	39.24 24.00 24.00 24.00	(7.52) (15.24) (15.24)	298.93 71.38 70.84 70.84	494.51 53.43 39.81 39.81
ਮੁੱਢਲੇ/ਡਲਿਊਟਡ (ਰੂ.)	0.61	0.44	(0.282)	1.31	0.74

•••

FINANCIAL EXPRESS

SNS PROPERTIES AND LEASING LIMITED CIN: L65922DL1985PLC020853, Regd. Office: D2-11, Budh Vihar, Phase - I, New Delhi E-mail: sns.prop.ltd@gmail.com Website: www.snsind.com

Extracts of the Audited Financial Results for the Quarter and Year ended 31.03.2022

Sr.	Particulars		Standalone	
No.		Quarter Ended 31.03.2022	Quarter Ended 31.03.2021	Year Ended 31.03.2022
		Audited	Audited	Audited
1	Total Income from opertations	30.56	0.05	30.56
2	Net Profit /(Loss) from ordinary activities after finance costs but before Exceptional Items	-1.44	-1.17	-3.67
3	Net Profit /(Loss) Before Tax (after exceptional items and / or extraordinary items)	-1.44	-1.17	-3.67
4	Net Profit /(Loss) After Tax (after exceptional items and / or extraordinary items)	-1.44	-1.17	-3.67
5	Paid-up Equity Share Capital (Face value of Rs.10/- each)	99.42	99.42	99.42
6	Reserve excluding Revaluation Reserves as per balance sheet of previous accounting year			-86.72
7	Earning per Equity Share (FV Rs.10/- per share) (not annualised)			
	a) Basic	-0.14	-0.12	-0.37
	b) Diluted	-0.14	-0.12	-0.37

under Regulation 33 of the SEBI (Listing Obligations and Disclosure Requirements) Regulations, 2015. The full format of the Quarterly / Annual Financial Results are available on the website of Metropolitan Stock Exchange (www.msie.com) and on the company's website (www.snsind.com)

For SNS Properties and Leasing Ltd.

(Amount in Lacs)

(Raj Kumar) Place: New Delhi Director Dated: 30.05.2022 DIN: 02693400

THE BIRLA COTTON SPINNING & WEAVING MILLS LIMITED CIN: L65100DL1920PLC099621

Regd. Office: Hindustan Times House, 9th Floor, 18-20, Kasturba Gandhi Marg, New Delhi 110 001 Phone: 011-66561206, Email: secretarial.ht@rediffmail.com, Website: www.birlacotton.com

STATEMENT OF AUDITED FINANCIAL RESULTS FOR THE QUARTER AND YEAR ENDED 31ST MARCH, 2022

2			Quarter ende	d	Year	ended
S. No.	Particulars	Audited	Unaudited	Audited	Audited	Audited
140.	OCCUPATION OF THE CONTRACT	31-Mar-22	31-Dec-21	31-Mar-21	31-Mar-22	31-Mar-21
1	Total Income from Operations (Net)	137	122	115	492	524
2	Net Profit/(Loss) for the period (before Tax, exceptional and extraordinary Items #	134	112	88	430	468
3	Net Profit/(Loss) for the period before Tax (after exceptional and extraordinary Items #	134	112	88	430	468
4	Net Profit/(Loss) for the period after Tax (after exceptional and extraordinary Items #	163	111	7	414	278
5	Total comprehensive income for the period (comprising Profit'*(-) Loss for the period (after tax) and other comprehensive Income (After tax) *	199	89	36	664	375
6	Equity Share Capital	114	114	114	114	114
7	Earnings per share (of Rs. 10 each) (for continuing operations-not annualised)					
	Basic	14.27	9.70	0.61	36.21	24.27
	Diluted	14.27	9.70	0.61	36.21	24.27

The Company does not have any exceptional and extraordinary items to report in above periods

 The auditors have conducted the audit of the financial result for the Quarter and year ended March 31. 2022. The results were reviewed by the Audit Committee. The Board has approved the financial results at its meeting held on May 30, 2022.

Place: New Delhi

Date: 30.05.2022

2. The above financial results have been prepared in accordance with the recognition and measurement principles as prescribed vide Ind AS 34 "Interim Financial Reporting".

3 i) Investment in shares (other than investment in Associates) have been measured and classified under "Fair Value through Profit & Loss as per option available under Ind-AS and Schedule III (Division-II) to

the Companies Act. ii) Investments in Debt based Mutual Funds (held not for trading) have been measured and classified

under "Fair Value through Profit & Loss. The figures of the corresponding quarter have been regrouped /reclassified, whenever necessary to

confirm to current quarter classification / presentation. The above is an extract of the detailed format of Audited financial results for the guarter and year ended March 31, 2022, filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the Audited financial results for the quarter and year ended March 31, 2022 along with review report of the Statutory Auditors is available on our

website at www.birlacotton.com and under Financial Results at Corporate section of www.cse-india.com. for THE BIRLA COTTON SPINNING & WEAVING MILLS LTD.

> VIRENDRA KUMAR CHARORIA DIRECTOR DIN-00046895



VARDHMAN POLYTEX LIMITED

Regd. Office: Vardhman Park, Chandigarh Road, Ludhiana-141123, Phones: 0161-6629888, 6629990, Fax: 0161-6629988, CIN: L17122PB1980PLC004242, Email: secretarial@vpl.in, Website: www.vpl.in

EXTRACT OF STANDALONE AND CONSOLIDATED AUDITED FINANCIAL RESULTS FOR THE QUARTER AND YEAR ENDED MAR 31, 2022

(₹ in Lakh)

Sr	Particulars		Standalone				Consolidated		
No	THIS LOSE VICESANO.	Quarter ended 31.03.2022 (Audited)	Year ended 31.03.2022 (Audited)	Quarter ended 31.03.2021 (Audited)	Year anded 31.03.2021 (Audited)	Year ended 31.03.2022 (Audited)	Year ended 31.03.2021 (Audited)		
1	Total income from operations (Net)	27,866.84	93,167.07	19,454.34	51,087.62	93,189.19	51,112.09		
2	Net Profit / (Loss) from Operational activities but before tax	(676.87)	(1,555.55)	(118.48)	(5,669.21)	(1,549.88)	(5,668.15)		
3	Exceptional Items : Income/(loss)	*		*		*	*		
4	Net Profit / (Loss) before tax and after Exceptional items	(676.87)	(1,555.55)	(118.48)	(5,669.21)	(1,549.88)	(5,688.15)		
5	Net Profit / (Loss) after tax and after Exceptional items	(676.87)	(1,555.55)	(118.48)	(5,669.21)	(1,550.65)	(5,669.67)		
6	Other comprehensive income/ (loss), net of taxes	30.73	(15.11)	(8.53)	(61.09)	(15.11)	(61.09)		
7	Net Profit / (Loss) for the period after tax and after Exceptional Items (including other Comprehensive income/[loss])	(646.14)	(1,570.66)	(127.01)	(5,730.30)	(1,565.78)	(5,730.76)		
8	Equity share capital	2,229.10	2,229.10	2,229.10	2,229.10		2,229.10		
9	Reserves (excluding Revaluation Reserve)	(38,585.10)	(38,585.10)	(37,043.98)	(37,043.98)		(37,077.88)		
10	Earnings Per Share (before exceptional items) (of Rs. 10/- each) Basic (In Rs.) Diluted (In Rs.)	(3.04)	(6.98) (6.98)	(0.53) (0.53)	(25.43) (25.43)	(6.96) (6.96)	(25.43) (25.43)		
11	Earnings Per Share (after exceptional items) (of Rs.10/- each) Basic (In Rs.) Diluted (In Rs.)	(3.04) (3.04)	(6.98) (6.98)	(0.53) (0.53)	(25.43) (25.43)	(6.96) (6.96)	(25.43) (25.43)		

 The above is an extract of the detailed format of Standalone and Consolidated. Quarterly and Year ended Financial Results filed with. the Stock Exchanges under Regulation 33 of the SEBI (Listing and Other Disclosure Requirements) Regulation, 2015. The full format of the Standalone and Consolidated Yearly ended Financial Results are available on the Stock Exchanges websites www.bseindia.com, www.nseindia.com and on company's website www.vpl.in.

The above Standalone and Consolidated Financial results for the Quarter and Year ended Mar 31, 2022 have been reviewed by the Audit Committee in its meeting and approved by the Board of Directors in its meeting held on May 30,2022. These results have been audited by Statutory Auditors of the Company.

3 The results of Foreign subsidiary F.M.Hammerle Verwaltung GMBH(FMH) have not been consolidated for the current quarter as it ceased to be subsidiary. Since FMH was subsidiary during part of the year, Sc Annual Results for the year ended 31,03,2022 have been consolidated. For Vardhman Polytex Ltd.

Chairman & Managing Director

(Adish Oswal) DIN: 00009710



IDBI Bank Ltd., Retail Recovery, E-1, First Floor, Videocon Tower, Jhandewalan Extension, New Delhi-110055, Ph: 011-66083056, 66084896

SYMBOLIC POSSESSION NOTICE

Notice is hereby given under the Securitisation and Reconstruction of Financial Assets & Enforcement of Securit Interest Act, 2002 and in exercise of powers conferred under Section 13(12) read with Rule-3 of the Security Interest (Enforcement) Rules, 2002. The Bank Issued demand notices to the following borrower Co-borrower/Guarantor on the date mentioned against their name calling upon them to repay the amount withir sixty days from the date of receipt of said notice. Since, they failed to repay the amount, notice is hereby given to them and to the public in general that the undersigned has taken the possession of the property described herein below in exercise of powers conferred on him under section 13(4) of the said Act read with Rule 8 of the said Rules on the dates mentioned against the name of the borrower.

The borrower, in particular and the public in general are hereby cautioned not to deal with the property. Any dealing with the property will be subject to the charge of IDBI Bank Limited for the amount given against their names with future interest and charges thereon.

	No.	borrower/Guarantor and owner of the property	Demand Notice	Possession		notice u/s 13(2)
8	1.	Mrs. Bhavana Gaidhane ("Co-Borrower") and (All Legal Heirs of late Sunil Madhukarraolanjewar)		27.05.2022	Flat No. 906, Palm Apartment, Ninth Floor, Cosmos Green, Bhiwadi, Rajasthan-301019	Rs. 19,04,055.62/- (Rupees Nineteen Lakh Four Thousand and Fifty Five and Paise Sixty Two Only) as on 09.11.2021
11.5	Date	e: 31 05 2022 Place: I	lew Delhi		Sr	/- Authorised Officer, IDBI Bank Ltd

CAPFIN INDIA LIMITED

Regd. Office: 1C/13, Basement, Rajnigandha Building, New Rohtak Road, New Delhi -110005 CIN: L74999DL1992PLC048032

STATEMENT OF AUDITED FINANCIAL RESULTS FOR THE QUARTER AND YEAR ENDED ON MARCH 31, 2022 (Rs. In lakhs)

Particulars		3 months ended March 31, 2022	Preceding 3 months ended December 31, 2021	Corresponding 3 months ended March 31, 2021	Current year ended March 31, 2022	Previous year ended March 31, 2021	
		Unaudited	Unaudited	Unaudited	Audited	Audited	
1	Total income from operations (Net)	6.88	4.78	4.60	17.87	15.00	
2	Net profit for the period (before tax, exceptional items and/or extraordinary items)	1.13	2.67	1,90	4.60	4.36	
3	Net profit for the period before tax (after exceptional items and/or extraordinary items)	1.13	2.67	1.90	4.60	4.36	
4	Net profit for the period after tax (after exceptional items and/or extraordinary items)	0.23	2,67	1,41	3.70	3.87	
5	Total comprehensive income [comprising profit/loss for the period after tax and other comprehensive income (after tax)]	(15.91)	*	(33.33)	(12.44)	(30.87)	
6	Paid up equity share capital (Face value of Re. 10/- each)	286.47	286.47	286.47	286.47	286.47	
7	Reserve Excluding revaluation reserve as per Audited Balance Sheet				1.95	14.40	
8	Earnings per share (Face value of Rs.10 each) (not annualised)	0.01	0.09	0.05	0.13	0.14	
	- Basic and Diluted earnings per share (in Rs.)	0.01	0.09	0.05	0.13	0.14	

The above audited financial results are reviewed by the Audit Committee and approved by the Board of Directors at its meeting held on May 30, 2022. (Monday). The statutory auditors have expressed an unmodified opinion on these standalone financial results.

The above is an extact of the detailed format of Standalone Finacial Results for the year and the quarter ended March 31, 2022 filed with the Stock Exchanges under Regulation 33 of the SEBI (Listing Obligations and Disclosures Requirements) Regulations, 2015. The full format of the audited financial results are available on the Stock Exchane website, www.bseindia.com and on the company website www.capfinindia.com

> For Capfin India Limited Rachita Mantry Kabra

Place:- New Delhi (Managing Director)



Date; - 30th May 2022

Aditya Birla Finance Ltd.

Registered Office: Indian Rayon Compound, Veraval, Gujarat - 362266

Branch Office: 1st Floor, Vijaya Bank Building, Plot No. 17, Barakhamba Road, New Delhi 110001 DEMAND NOTICE U/s 13(2)

You the below mentioned borrower has availed loan by mortgaging the schedule mentioned property and you the below mention has stood as corrower/co-borrower guarantor for the loan agreement. Consequent to the defaults committed by you, your loan account has been classified as mentioned below under the provisions of the Securitisation & Reconstruction of Financial Assets and Enforcement of Security Interest Act, 2002 in short SARFAESI Act). We Aditya Birla Finance Limited had issued Demand Notice u/s 13(2) read with Security Interest (enforcement) Rules 2002 as amended to the address furnished by you. The contents of the said notices are that you had committed default in payment of the various loans granted to you. Therefore, the present publication carried out to serve the notice as the provision of Section 13(2) of SARFAESI Act and in erms of provision to the rule 3(1) of the Security Interest (Enforcement) Rules, 2002:

Loan Account no./Name and Address of the Account, Borrower(s) & Guarantor(s)	Details of the security to be enforced	Date of Demand Notice and NPA Date	Amount due as per Demand Notice
Product – Loan Against Property Loan Account No: ABFLLNWLAP0000043554 and ABFLLNWLAP0000105541 1. Mrs. Mamta Rathi, B-40, Sector C, Near Nehru Park, Aliganj, Lucknow, U.P226024 2. Mr. Chinmay Rathi, B-40, Sector C, Near Nehru Park, Aliganj, Lucknow, U.P226024 3. Mr. Mahendra Rathi, B-40, Sector C, Near Nehru Park, Aliganj, Lucknow, U.P226024 4. M/s Mamta Collection, Through Proprietor, Shop No. 1, Mandir Marg, LDAMarket, Mahanagar Extension, Lucknow, U.P226006 Also At: B-40, Sector C, Near Nehru Park, Aliganj, Lucknow, U.P226024	All that piece and parcel of : "B-40, Sector C, Near Nehru Park, Aliganj, Lucknow, U.P 226024"	10.05.22 NPA- 15-04-2022	Rs. 3,22,27,911/- (Rupees Three Crore Twenty Two Lakh Twenty Seven Thousand Nine Hundred Eleven Only) i.e. Rs. 2,76,94,159/-f or L o a n A / c n o ABFLLNWLAP0000043554 & Rs. 45,33,752/- for Loan A/c No. ABFLLNWLAP0000105541 by way of outstanding principal, arrears (including accrued late charges) and interest till 05.05.22

You are hereby called upon to pay Aditya Birla Finance Limited within the period of 60 days from the date of said demand notice the aforesaid amount with interest and cost failing which Aditya Birla Finance Limited will take necessary action under the Provisions of the said Act against all or any one or more of the secured assets including taking possession of secured assets of the borrowers, mortgagors and the guarantors. The power available to the Aditya Birla Finance Limited under the said act include (1) Power to take possession of the secured assets of the borrowers/guarantors including the rights to transfer by way of lease, assignment of sale for releasing secured assets (2) Take over management of the secured assets including rights to transfer by ways of lease, assignment or sale and realize the secured assets and any transfer as of secured assets by Aditya Birla Finance Limited shall vest in all the rights and relation to the secured assets transferred as it the transfer has

In terms of the Provisions of the Section 13(13) of the said act, you are hereby prohibited from transferring, either by way of sale, lease or otherwise (other than in the normal course of your business), any of the secured assets as referred to above and hypothecated/mortgaged to the Aditya Birla Finance Limited without prior consent of the Aditya Birla Finance Limited

Signed by Authorized Officer, Aditya Birla Finance Limited Place: Lucknow Date: 01/06/2022

MASTER TRUST LIMITED

Regd. Office: SCO 19, Master Chambers, Feroze Gandhi Market, Ludhiana (Punjab) (CIN: L65991PB1985PLC006414), E-mail Id: secretarial@mastertrust.co.in, website: www.mastertrust.co.in, Tele. No.: 0161-5043500 / 5043513

STATEMENT OF STANDALONE AND CONSOLIDATED AUDITED FINANCIAL RESULTS FOR THE QUARTER AND YEAR ENDED 31.03.2022

Sr.	Particulars	Standalone				Consolidated	1
no.		Quarter Ended 31.63.2022 AUDITED	Year Ended 31.03.2022 AUDITED	Quarter Ended 31.03.2021 AUDITED	Quarter Ended 31.03.2022 AUDITED	Year Ended 31.03.2022 AUDITED	Quarter Ended 31.03.2021 AUDITED
1	Total Income from operations	12.6	117.8	33.9	810.9	3313.7	721.7
2	Net Profit /(Loss) from ordinary activities after finance costs but before Exceptional Items	2.2	55.9	6.9	187.7	719.3	172.1
3	Net Profit /(Loss) Before Tax (after exceptional Items and / or extraordinary items)	2.2	55.9	6.9	187.7	719.3	172.1
4	Net Profit /(Loss) After Tax (after exceptional items and / or extraordinary Items)	7.1	55.8	7.3	141.2	551.8	137.5
5	Other Comprehensive Income (after tax)	-1.5	280.8	142.7	-105.1	-108.9	37.3
6	Total Comprehensive Income/ (Loss) for the period (comprising of Profit / Loss) for the period (after tax) and Other Comprehensive Income (after tax)	5.6	336.6	150.0	36.1	442.9	174.8
7	Paid-up Equity Share Capital (Face value of Rs.5/- each)	109.2	109.2	109.2	109.2	109.2	109.2
8	Other Equity (excluding Revaluation Reserve) as per the audited balance sheet.						
9	Earning per Equity Share (FV Rs. 5/- per share) (not annualised) a) Basic b) Diluted	0.3	2.6 2.6	0.3	6.5 6.5	25.4 25.4	6.3 6.3

under Regulation 33 of the SEBI (Listing Obligations and Disclosure Regulrements) Regulations, 2015. The full format of the Quarterly / Annual Financial Results are available on the website of BSE Limited (www.bseindia.com) and on the company's website (www.mastertrust.co.in) For Master Trust Limited

HARJEET SINGH ARORA

Date- June 01, 2022 MANAGING DIRECTOR Place: Gurugram DIN: 00063176

New Delhi

(Rs. In Millions)

POSSESSION NOTICE DCB BANK (As per Appendix IV read with rule 8(1) of the Security Interest Enforcement Rules, 2002)

Indersigned the Authorized Officer of the DCB Bank Limited under the Securitization and Reconstruction of Financial Assets and Enforcement of Security Interest Act 2002 and in exercise of powers conferred under section 13(2) read with rule 3 of the Security Interest (Enforcement) Rules, 2002 issued demand notice under section 13(2) of the said Act, 2002,

amount mentioned in the said Demand Notice within 60 days from the date of receipt of the said notice,				
Sr. No.	Loan Account	Borrower / Co-Borrower	Date of Symbolic Possession	
1	HMHLCHK00051519, DBLACHK00517566,	Randhir Singh, Bimla Devi	26-May-22	

calling upon the borrowers / co- borrowers as mentioned in column no. 3 to repay the

Loan Account	Borrower / Co-Borrower	Symbolic Possession
HMHLCHK00051519, DBLACHK00517566, DRMBCHK00410325	Randhir Singh, Bimla Devi	26-May-22

Description of Secured Assets: Property on Land mesuring 6.45 Marla, House on kharala Road , Vill. Badsui Cheeka Haryana -136034 DRBLAMB00521260. Sushil Kuamr, Ram Singh, Raj Bala 26-May-22 DRBLAMB00447504

Date of Demand Notice / Amount in demand Notice (Rs.) 12/1/2022 & 1450435.69/-Description of Secured Assets: House No. 971, Vasika No. 1593 & 1046, Situated at Hanuman Colony Barara, Haryana - 133201 18859200000019 Kataria General Store Through Prop. 27-May-22 Mohinderpal Singh, Arvinder Kaur

Date of Demand Notice / Amount in demand Notice (Rs.) 18-5-2021 & 7265236.13/-Description of Secured Assets: House No. 55, Janta Nagar Ward No. 01, Chandigarh Road, Kharar, Punjab - 140301

4 DRBLKUU00440564 Davinder Kumar, Mrs. Suman, Mr. Mayank 26-May-22 Date of Demand Notice / Amount in demand Notice (Rs.) 23-7-2021 & 1280152.73/-

Description of Secured Assets: 158/2 Majri Mohalla, Shahabad, Kurukshetra Shahabad Harvana - 136034 DRHLPAN00495680. Rahul Goswami, Shweta Goswami 26-May-22

DRHLPAN00495685

Kurukshetra, Haryana - 136118

Date of Demand Notice / Amount in demand Notice (Rs.) 12/1/2022 & 2230298.54/-Description of Secured Assets: Mc No. HTMCWU0501377 Ward No. 5 & Old House No. 118, Ward No. 3, House No. 2115 - Darakalan, Mahadev Mohalla Chhota Bazar, Near Government Girls School Kaurukshetra, Harvana - 136118 23756100000046 Sandeep Kohli, Shree Balaji Agencies, 26-May-22 Dheeraj Bala

Date of Demand Notice / Amount in demand Notice (Rs.) 28-7-2021 & 3028668.26/-Description of Secured Assets: House No. 45/11 Old 43-44, HTMCW-2900661, Misran Gali Chakarwati Mohalla, Kuruskhetra, Haryana - 136118 DRBLKUU00443178 Sanjay Sharma, Sheela Rani, Uma Sharma 26-May-22 Date of Demand Notice / Amount in demand Notice (Rs.) 17-12-2021 & 1848658.57/-Description of Secured Assets: Khewat No. 658, Khatoni No. 711, Khasra No. 215/89/154-19. Address as per stie shop situated at red road, Nera Kimaya Hotel,

8 DRBLPAN00482969 Rajesh Kumar, Prmila Devi 26-May-22 Date of Demand Notice / Amount in demand Notice (Rs.) 15-7-2021 & 2016,563.70/-Description of Secured Assets: House No. 182 Gaddiwara Kishanpura H No. 57-23, Durga Mandir Road, Gohana Road, Panipat Haryana - 132103

The borrowers and co-borrowers having failed to repay the amount as mentioned in colum no. 5, notice is hereby given to them and the public in general that the undersigned has taken possessions of the property as described herein below in column no. 6 in exercise of powers conferred on him under section 13(4) of the said Act read with the Rule 8 of the said Rules, The borrowers in particular and the public in general are hereby cautioned not to deal with the aforesaid property and any dealing with the said property will be subject to the charge of the DCB Bank Limited for the amount mentioned therein and further interest and cost thereon. The Borrower's attention is invited to provision of Sub section (8) of section 13 of the Act, in respect of time available, to redeem the secured assets. Date: 01-06-2022

Place: Haryana Authorized Officer E-AUCTION SALE NOTICE FOR ASSETS OF NOIDA SOFTWARE TECHNOLOGY PARK LIMITED CIN-U72200DL1999PLC098726 (COMPANY IN LIQUIDATION) Liquidator: Mr. Alok Kumar Agarwal

Registered Office: Scinda Villa, Sarojini Nagar, New Delhi, DL-110023

Email ID: nstpl@ascgroup.in

Sale of Assets under Insolvency and Bankruptcy Code, 2016 THE ASSETS OF THE COMPANY IN LIQUIDATION ARE BEING SOLD ON "AS IS WHERE IS, AS IS WHAT IS, WHATEVER THERE IS AND WITHOUT RECOURSE BASIS" Date and Time of E-Auction: June 28, 2022 at 02:00 pm IST to 04:00 pm IST

Sale of Assets and Properties owned by **Noida Software Technology Park Limited** (in Liquidation) forming part of Liquidation Estate formed by the Liquidator, appointed by the Hon'ble National Company Law Tribunal, Delhi Bench, vide order dated September 04, 2020 (copy of order received on September 09, 2020). The sale will be done by the undersigned through the e-auction platform www.auctiontiger.in

(With unlimited extension of 5 minutes each)

ReservePrice Incrementa Block **Assets** (In Rs. Lacs) Amount (In Rs. Lacs) (In Rs. lacs) 1. 243.00 1. Plant & Machinery 2. Scrap of building at Greater Noida Uni 2. 7.34 3. Securities & Financial Assets 3. 19.44 Total: 269.78 4.00 26.98 "Plant & Machinery" at 4.00 243.00 24.30 **Greater Noida Unit** 0.50 Scrap of building at Greater Noida Unit 7.34 0.73 1.95 0.50 Securities & Financial Assets 19.44 *Sale of Scrap of Building at Greater Noida Unit as mentioned in Block C above is conditional

upon Sale of Plant & Machinery as Plant & Machinery is kept in the building and it is neither feasible nor viable for the liquidator to remove and keep Plant & Machinery/Equipment's a any other place after demolishing the building and selling of scrap of building NOTE: Further the above Sale is subject to terms & conditions mentioned in the process

document, uploaded on the website of "M/s e-Procurement Technologies Limited -Auctior Tiger". For details, please visit www.auctiontiger.in or www.nstpl.co Last Date for submission of bids: June 21, 2022 (Tuesday) E-Auction Date: June 28, 2022 (Tuesday)

Escalation: If the query is not responded on the phone number given above, then WhatsApp message can be sent to +91-9711191523. Terms and Condition of the E-auction are as under

Contact No.: 8447079462 (Ms. Mahima Tulsian)

 E-Auction will be conducted on "AS IS WHERE IS", "AS IS WHAT IS" and "WHATEVER THERE IS BASIS" AND "WITHOUT RECOURSE BASIS" through approved service provider "M/s e-Procurement Technologies Limited -Auction Tiger. The complete and detailed information about the assets of the company are available in the

"E-Auction Process Document" as Annexure - VI to the document, which is available on the websites i.e. www.auctiontiger.in. This sale notice must be read along with the "E- Auctior Process Document" to get the complete information. The Complete E-Auction process document containing details of the Assets, online e auction Bid Form. Declaration and Undertaking Form. General Terms and Conditions of

online auction sale are available on website www.auctiontiger.in Contact: Mr. Praveer Kumar Thevar at +91-9722778828 & praveen.thevar@auctiontiger.net (On going to the link www.auctiontiger.in) interested bidders will have to search for the mentioned company by using either one of the two options, (I) Company's name (Noida Software Technology Parl Limited), or by, (II) State and property type). 4. (a) In case there is at-least one Eligible Bidder for Block A, the e-auction of all other blocks will stand cancelled and EMD received for all other Blocks, if any, will be returned to the

respective bidders; (b) In case, there is no eligible bidder for Block A then E-Auction of Blocks B, C & D will be conducted individually. 5. The intending bidders, prior to submitting their bid, should make their independent inquiries regarding the title of property, dues of local taxes, electricity and water charges, maintenance

charges, licenses if any and inspect the property at their own expenses and satisfy themselves. The properties mentioned above can be inspected by the prospective bidders a the site with prior appointment, contacting 8447079462 (Ms. Mahima Tulsian). 5. The intending bidders are required to deposit Earnest Money Deposit (EMD) amount either through DD/NEFT/RTGS in the Account of "NOIDA SOFTWARE TECHNOLOGY PARK

LIMITED IN LIQUIDATION", Account No.: 0602002100319936, Punjab National Bank, New Delhi, Branch: Okhla, IFSC Code: PUNB0060200, or through DD drawn on any Scheduled Bank in the name of NOIDA SOFTWARE TECHNOLOGY PARK LIMITED LIQUIDATION" or give a Bank Guarantee for the EMD Amount as per Format A or Format E as given in the Complete E-Auction process document.

7. The intending bidder should submit the evidence for EMD Deposit or Bank Guarantee and Request Letter for participation in the E-Auction along with Self attested copy of (1) Proof or Identification (2) Current Address-Proof (3) PAN card (4) Valid e-mail ID (5) Landline and Mobile Phone number (6) Affidavit and Undertaking, as per Annexurec1 (7) Bid Application Form as per Annexure II (8) Declaration by Bidder, as per Annexure III, the formats of these Annexures can be taken from the Complete E-Auction process document. These documents should reach the office of the liquidator or by E-mail, at the address given below before 7:00 PM of June 21, 2022.

8. The Name of the Eligible Bidders will be determined by the Liquidator to participate in eauction on the portal (www.auctiontiger.in). The e-auction service provider (M/s e-Procurement Technologies Limited -Auction Tiger) will provide User id and password by email to eligible bidders.

9. In case, a bid is placed in the last 5 minutes of the closing time of the e-auction, the closing time will automatically get extended for 5 minutes with unlimited extension. The bidder who submits the highest bid amount (not below the reserve price) on closure of e-Auction process shall be declared as the Successful Bidder and a communication to that effect will be issued through electronic mode which shall be subject to approval by the Liquidator.

10. The EMD of the Successful Bidder shall be retained towards part sale consideration and the EMD of unsuccessful bidders, who have participated in the bidding process, shall be refunded. The EMD shall not bear any interest. The Liquidator will issue a Letter of Inten (LOI) to the Successful Bidder and the Successful Bidder shall have to deposit the balance amount (Successful Bid Amount - EMD Amount) within 30 days on issuance of the LOI by the Liquidator. Default in deposit of the balance amount by the successful bidder within the time limit as mentioned in the LOI would entail forfeiture of the entire amount deposited (EMD

+ Any Other Amount) by the Successful Bidder. 11. The Successful Bidder shall bear the applicable stamp duties/transfer charge, fees etc. And all the local taxes, duties, rates, assessment charges, fees etc. in respect of the property

12. The Liquidator has the absolute right to accept or reject any or all offer(s) or adjourn

postpone/ cancel the e-Auction or withdraw any property or portion thereof from the auction proceeding at any stage without assigning any reason thereof. 13. After payment of the entire sale consideration, the sale certificate/agreement will be issued in the name of the successful bidder only and will not be issued in any other name.

14. The sale shall be subject to provisions of Insolvency and Bankruptcy Code, 2016 and regulations made thereunder. 15. The interested Bidder(s) shall be provided access to the data room ("Data Room" established and maintained by the Company acting through the Liquidator in order to conduct

unlimited extension of 5 min)

a due diligence of the business and operations of the Company. The interested bidder(s) shall be provided access to the information in the Data Room until the E-Auction Date. The access to. and usage of the information in the Data Room by the interested bidder(s) shall be in accordance with the rules as may be set forth by the Liquidator from time to time.

16. E- auction date & Time June 28, 2022 (Tuesday) from 2.00 p.m. to 4.00 p.m. (With

Alok Kumar Agarwal Liquidator

Email ID: nstpl@ascgroup.in

Noida Software Technology Park Limited- in Liquidation IBBI Reg. No.: IBBI/IPA-001/IP-P00059/2017-2018/10137 Address for correspondence: C-100, Sector-2, Noida, U.P.-201301

financiale

Place: Ludhiana

Dated: 30.05.2022

Dated: 30.05.2022

Place: Ludhiana